

VARDHMAN SPECIAL STEELS LIMITED

The National Stock Exchange of India Ltd,

CHANDIGARH ROAD LUDHIANA-141010, PUNJAB

T: +91-161-2228943-48

F: +91-161-2601048, 2222616, 2601040

E: secretarial.lud@vardhman.com

Ref. VSSL:SCY:APR:2023-24

Dated: 18-Apr-2023

BSE Limited, New Trading Ring, Rotunda Building, P.J Towers, Dalal Street, MUMBAI-400001.

Exchange Plaza, Bandra-Kurla Complex, Bandra (East), MUMBAI-400 051

Scrip Code: 534392

Scrip Code: VSSL

Sub: Newspaper publication of Postal Ballot Notice

Dear Sir/Madam,

Pursuant to Regulation 30 and other applicable provisions of the SEBI (Listing Obligations and Disclosure Requirements) Regulations, 2015, please find enclosed herewith copy of the Postal Ballot Notice published in "Business Standard" and "Desh Sewak" on 18th April, 2023.

This is for your information and records.

Thanking you, FOR VARDHMAN SPECIAL STEELS LIMITED

SONAM TANEJA COMPANY SECRETARY

West Bengal feels the infotech buzz again

After a Covid hiatus, the state's IT hubs are seeing the big names in the business setting up or expanding operations

ISHITA AYAN DUTT Kolkata, 17 April

n March 29, Kolkata woke to a social media post from Infosys: Kolkata here we come! Infosys now in your very own city. Looking forward to welcoming you to our office soon. Stay tuned for latest updates and job openings. #InfyKolkata #ForwardWithInfosys

"Interested", "any openings", "how to apply" — the company post on Facebook spurred a flurry of excitement among netizens — an indication that it was much

Infosys did not respond when Business Standard reached out for details of its Kolkata plans. But the company has kickstarted operations in the city out of Mani Casadona, one of the largest office spaces at Rajarhat, as its under-construction 50acre campus gets completed.

Mani Casadona is a busy place these days and Infosys is not the only reason. "Between January and the first week of April, we have leased about 90,000 square feet of space — Infosys has taken up 40,000 sq. ft (square feet) and ITC Infotech, 20,000 sq. ft. Given the current traction, we expect more deals in the current quarter," Sanjay Jhunjhunwala, chief executive officer of the Mani Group, said.

For ITC Infotech, it's a temporary address before it checks into its 17-acre mixed use development project, ITC Green Centre, at New Town Rajarhat. The first phase of the project would be ready by December 2024, Sudip Singh, managing director and chief executive officer, ITC Infotech, said.

The Kolkata centre will house over 2.500 employees in the first phase by 2026, delivering services around application development and maintenance, MES (manufacturing execution systems), digital and testing," Singh said, adding that the rich local talent base, both campus and experienced, in Kolkata and surrounding areas would drive growth for this centre.

The company already has a significant number of employees based out of Kolkata serving clients globally as well as the parent, ITC. Its other key delivery centres in India are Bengaluru and Pune.

Companies having a presence are looking to expand and then there are first timers to the city — all of which has created a buzz around Sector V, Salt Lake and Rajarhat, the tech hubs in Kolkata (Wipro would also set up a second campus spread across 50 acres).

West Bengal already has a significant IT base largely centred on Kolkata. "The total number of IT professionals in West Bengal is 250,000 to 300,000 across 900-1,000 companies. Of this, TCS employs around 50,000, Cognizant 22,000 and Wipro 12,000," Amit Mitra, principal chief advisor to the West Bengal chief minister, said.

Silicon Valley Tech Hub and will add another 15,000 people there, Mitra added. "Once it does, TCS would have over 65,000 people in Kolkata, making it larger than Bengaluru in terms of headcount."

Spread across 250 acres, the Bengal Silicon Valley Hub is a showpiece project of the government. Around 39 entities have been allotted land including the likes of Reliance, TCS, Adani, Nxtra (Bharti Airtel subsidiary), NTT, Larsen & Toubro Infotech (now LTIMindtree); eight are understood to be "under process".

"We believe that the Silicon Valley Hub has the potential to create around 50.000 jobs. In the next two years, many companies will be starting operations," West Bengal IT and Electronics Minister Babul Supriyo said.

The Covid-19 pandemic delayed some of the projects, but the minister said a special task force had been set up to liai-

PFFR7ΔDΔ ΔRRΔR

Bengaluru, 17 April

India's largest business-to-bu-

siness (B2B) e-commerce plat-

form Udaan has formed a strat-

egy to strengthen its leadership

in the grocery business across

Tier-II and -III cities and towns.

luru-based firm is planning to

double the number of millers

that supply staples like pulses,

grains, wheat, rice and oil, on

the platform in the next 12-15

months. This would be on the

back of quarter-on-quarter gro-

wth of over 45 per cent in the

staples business. The total sta-

ples shipped by the platform in

the January-March quarter

about 100 miller partners per

quarter. Currently, it works

with over 500 miller partners

supplying over 10,000 stock-

Udaan aims to onboard

were over 1.95 lakh tonnes.

As part of this, the Benga-



Rich human capital drawing companies'

AMIT MITRA, principal chief advisor to the West Bengal chief minister, tells Ishita Ayan Dutt that the growth of the IT sector fulfils the government agenda of creating more jobs. Edited excerpts:

AMIT MITRA

West Bengal CM

Principal advisor to

takers for the IT centres set up by the

government in tier-II and III cities?

We have set up 22 IT centres in tier-II

this model has been

significant. These are

50,000 square feet buildings

with an average occupancy

of 84 per cent. About 7,100

IT units, the model is acting

to go up substantially once

the new campuses are

ready. What would it

of West Bengal?

number of MSMEs

creating more jobs and

higher GDP.

mean for the economy

Growth of the IT sector

would create backward

with the manufacturing

and forward linkages

sector including the vast

people work out of these

companies. Apart from

centres across 402

being standalone

In the next 3-4 years, the headcount in

the IT and ITeS sector is expected

as a feeder to the IT sector in Kolkata.

and III cities and the response to

What are the policy enablers that helped the government attract companies?

In 2021, we came out with a Data Centre Policy, which offers a mix of financial and non-financial incentives. This has created a buzz — the Hiranandanis have officially conveyed that they would like to do a large data centre. Of course, Reliance Corporate IT Park Ltd had taken 40 acres in the Bengal Silicon Valley Hub even before the policy was announced.

A unique step by the government is a joint venture between Fujisoft of Japan and a state government corporation for 3D printing. This will hugely help the MSME sector in design and manufacturing.

Bengal is rich in human capital, which is also drawing companies. It has a large talent pool but the attrition rate is low, which is a major assurance for companies to invest in human capital. Plus, Chief Minister

Mamata Baneriee's nobandh culture is a relief for IT

Are there any

son between different government 2008 and the global financial crisis had departments so that the procedures get

The pandemic was a double-edged sword for Bengal — it upset the progress of existing projects but a distributive work model led companies to set up satellite offices paying the entry of newcomers.

"It is widely known that 25-30 per cent of the IT professionals working in different parts of the country are from Kolkata or eastern India. When they returned home during Covid, many companies decided to set up a base. So we have had new entrants since 2021," Abhijit Das, senior director (East) of Knight Frank, said.

This reflected on the demand for office space. "Office space consumption in 2022 was at 1.2 to 1.3 million sq. ft, up by 0.6 million sq. ft from 2021. It's the best since Lehman Brothers and Singur hit Bengal," Das added.

The collapse of Lehman Brothers in

an enabler and a partner of vides supply-chain and logis-

In a country like **The Bengaluru-** orders, and better

12-15 months

Udaan to strengthen staples business

led to a prolonged global downturn. In West Bengal, the agitation against the Tata Motors project in Singur and its pull-out the same year dealt the state's image a blow. But the entry of big firms in the IT and ITeS space promising white-collar jobs shows that Bengal has moved on.

It augurs well for the state's economy. As Abhirup Sarkar, former professor of economics at the Indian Statistical Institute, pointed out, West Bengal's comparative advantage lies in its skilled labour.

"The lack of adequate opportunities is pushing skilled labour to other states and even outside the country. If it can be absorbed here, then not only will it translate into direct benefit, but will also have a multiplier effect with increased spending," Sarkar said.

It's up to the government to make it happen.

Udaan, he was restricted to sell-

ing his produce at the local

market. Also, there was no

guarantee of timely payment

or sales, resulting in wastage.

ned up opportunities for us.

Today, I get better pricing for

my products and also access to

customers from across India."

said Karma. "I am no longer de-

pendent on local buyers. I have

been able to scale my business

organisation to the medium

"B2B e-commerce has ope-

ON THE JOB

The employment challenge in Andhra

per cent in September-December 2022. almost 30 percentage points higher. However, the unemployment rate among those who completed at least a graduation tion, there is also a rise in the share of work-(henceforth referred to simply as gradu- ing-age population who enter the labour ates) was a whopping 35.1 per cent. In fact, force in Andhra Pradesh. The labour parover 73 per cent of the unemployed people ticipation rate among people with maxiin Andhra Pradesh were graduates.

Wave of CMIE's Consumer Pyramids Hou- Among high school graduates (between sehold Survey during September-Decem- 10th and 12th standards), the labour parduring this period were

from 5,897 households. Typically, in India, we

see that the unemployment rate among more educated groups is higher. This is because educated people are more likely to seek employment. In the labour market terminology, educated people have a high labour participation rate. A similar trend fol-

graduates is painfully high.

MAHESH VYAS &

NATASHA SOMAYYA

This in turn is more than twice the unem- lion were employed. ployment rate of 7.47 per cent in India.

Pradesh was significantly lower among dard reflects in their high employment rate yielding returns in terms of finding suitable people with lower levels of education. of 32 per cent in September-December employment opportunities in the state. People with maximum education of up to 2022. This is as high as the labour partici-9th standard faced an unemployment rate pation rate among this education group, Mahesh Vyas is MD & CEO, CMIE; of less than one per cent. The rate increased suggesting that almost everyone with up Natasha Somayya is an analyst with CMIE

high unemployment among the most edu-pleted education between 10th and 12th cated people in the state. The unemploy-standards. Compared to this, the unemment rate in Andhra Pradesh stood at 6.15 ployment rate among graduates was

> With an increase in the levels of educamum education of up to 9th standard was

> > Further, the labour participation rate among gradu-

duates in Andhra Pradesh, graduates in the state. a large share of those who ment. On the other hand.

ing that the unemployment rate among its unemployed. In September-December graduates who achieved a maximum edu-2022, there were 16.6 million people in the cation between 10th and 12th standards. A The graduate unemployment rate of labour force in Andhra Pradesh. Around mere 8.8 per cent of the workforce of the 35.1 per cent in Andhra Pradesh is more 8.63 million of them had a maximum edustate was graduates. than double the unemployment rate faced cation of up to 9th standard. Only around by graduates in India, which stood at 17.2 7,000 people in this education group were a bulk of the workforce of Andhra Pradesh per cent in September-December 2022. unemployed and the remaining 8.62 mil-

The high employment witnessed amo-The unemployment rate in Andhra ng people with education of up to 9th stan-

to 9th standard education who enters the labour force looking for employment is able

Among high school graduates, there were 0.27 million unemployed out of the 5.8 million people in the labour force in September-December 2022. The size of the workforce was over 5.5 million. This implies that close to 95 per cent of high school graduates who entered the labour force in September-December 2022 were able to find jobs in the state.

On the contrary, graduates faced adverse employment conditions. In September-December 2022, 2.1 million graduates entered the labour force in search of employment. Over 35 per cent, accounting for around 0.7 million, were unable to secure jobs and hence forced to join the unemployed pool. In fact, the unemployment rate among graduates increased dramatically Data for this analysis is from the 27th 32 per cent in September-December 2022. by over 10.6 percentage points in the past three years. Between September-December 2019 and the corresponding period in 2022, ber 2022. The Andhra Pradesh responses ticipation rate was higher at 38.8 per cent. the graduate unemployment rate increased from 24.5 per cent to 35.1 per cent.

Alongside this rise in unemployment, ates was a little over 67 per employment among graduates in Andhra cent, significantly higher Pradesh fell from 1.7 million in Septembercompared to other groups. December 2019 to 1.4 million in September-While the labour partic- December 2022. The latter period recorded ipation is high among gra- an employment rate of 43.5 per cent for

In September-December 2022, there enter the labour force are were around 15.5 million employed persons unable to find employ- in the state. A little over 55 per cent of the workforce comprises people who had compeople in the labour force pleted education of up to 9th standard. lows in Andhra Pradesh. But it is concern- who have lower education levels are far less Close to 35.8 per cent were high school

The employment numbers suggest that is poorly educated. At the same time, a fairly large proportion with better educa tion is unable to find jobs. It appears that people with higher education levels are not







NOTICE INVITING E-TENDER

Central Bank of India invites only E-bids for RFP Ref No. CBI/F&A/02/2023 24 Dated 18/04/2023 for "Engagement of Consultant for Implementation of Internal Financial Controls over Financial Reporting" for Central Bank of India. Last date & time for Bid submission is 16/05/2023 by 15.00 hours. Only & Only E-Bids will be accepted and any bid received by any other

Technical bids will be opened on 16/05/2023 by 15.30 hours. For details please visit our website: www.centralbankofindia.co.in

Assistant General Manager F&A



TATA POWER

(Corporate Contracts Department)
The Tata Power Company Limited, Smart Center of Procurement Excellence. 2nd Floor, Sahar Receiving Station, Near Hotel Leela, Sahar Airport Road, Andheri (E), Mumbai 400 059, Maharashtra, India (Board Line: 022-67173917) CIN: L28920MH1919PLC000567

NOTICE INVITING TENDER (NIT)

The Tata Power Company Limited invites tender from eligible vendors for ender package (Two-part Bidding) in Mumbai.

1) Supply of 11KV 90KN Anti Fog type Disc Insulators for Transmission lines i

(Package Reference: CC24NP002). Last day for bid submission (through e-tende system) is 1500 hrs of 05th May'23.

(Package Reference: CC24MSJ001). Last day for bid submission (through e tender system) 1500 hrs of 05th May'23. For downloading the Tender documents (Including procedure for participation i

ender), please visit Tender section on website https://www.tatapower.com. Further communication shall be with participating bidders only, through Tata power e-tende

Also, all future corrigendum's (if any), to the above tender will be informed on website https://www.tatapower.com.only.



UNION BANK OF INDIA B-2/15, PASCHIM VIHAR.

Date: 08.12.2022 Place: Delhi

Borrower: Mr Hari Om S/o Sukhbir RZS-152, Nihal Vihar, Nangloi, New Delhi 110041

SUB: Enforcement of Security interest Action Notice in connection with the credit facilities enjoyed by Mr Hari Om A/c no 394506520051246 with our Mangolpuri Branch classified as NPA on 13.11.2022

We have to inform you Mr Hari Om that your account has been/have been classified as NPA account as on 13.11.2022 pursuant to your default in making repayment of dues/installment/interest. As on date a sum of Rs.5.94.771.00 (Five lakhs Ninety Four Thousand Seven Hundred and Seventy One rupees only) are

outstanding in your account/ accounts as shown below. Vehicle Loan (394506520051246) **Total amount**

(Five lakhs Ninety Four Thousand Seven Hundred and Seventy One rupees only and interest and charges thereon.

Rs 5,94,771.00

Rs 5,94,771.00

In spite of our repeated demands you have not paid any amount towards the amount outstanding in your account/accounts you have not discharged you We do hereby call upon you in terms of section 13(2) of the Securitization and

Reconstruction of Financial Assets and Enforcement of Security Interest Ac 2002, to pay a sum of Rs. 5,94,771.00 (Five lakhs Ninety Four Thousand Seven Hundred and Seventy One rupees only) together with interest at the rate of 9.10 % pa with monthly rests/ as per the loan documents executed by you and discharge with liabilities in full within 60 days from the date of receipt of this notice, failing which, we shall be constrained to enforce the following securities created by you in favour of the Bank by exercising any or all of the rights giver

DESCRIPTION OF SECURED ASSETS

Details of Assets **Particulars** Car Maruti Celerio ZXI+ owned by Car Maruti Celerio ZXI+, grey color, Mr. Hari Om S/o Mr Sukhbir Regd no DL8CBD6025 1) Please note that if you fail to remit the dues within 60 days and if bank

exercises all its rights under this act and if the dues are not fully satisfied with the sale of proceeds of the secured assets, we shall be constrained to take appropriate legal action against you in a court of law/Debt Recovery Tribuna for recovery of the balance amount from you. As per sec 13(13) of the act, on receipt of this notice you are restrained from

disposing of or dealing with the above securities except in the usual course of business without the consent of the Bank. Please note any violation of this section entails serious consequences.

Your Kind attention is invited to provisions of sub section (8) of Section 13 o the SARFAESI in respect of time available, to redeem the secured assets Yours faithfully. **Authorised Office**



Goods, Works and Services are available on websites of Coal India Limited www.coalindia.in, respective Subsidiary Company (WCL www.westerncoal.in). CIL e-procurement portal https:/ coalindiatenders.nic.in and Central Public Procurement Porta https://eprocure.gov.in In addition, procurement is also done through GeM Portal https://gem.gov.in".

'Give a missed call on toll free number 18002003004 to get our apps"



VARDHMAN SPECIAL STEELS LIMITED

Regd. Office: Chandigarh Road, Ludhiana, Punjab, India- 141 010 CIN: L27100PB2010PLC033930, Tel: 91-161-2228943, Fax No. 91-161-2601048 Email: secretarial.lud@vardhman.com, Website: www.vardhman.con

POSTAL BALLOT NOTICE Members are hereby informed that a Postal Ballot Notice, seeking

approval of the Members on the resolutions set out in the said Notice has been sent electronically to the Members whose e-mail address is registered with the Depositories/ Depository Participant(s), Share Transfer Agent viz. Alankit Assignments Limited and the Company, as or Friday, April 7, 2023, i.e. the Cut-off date. The Company has completed electronic despatch of the Postal Ballot Notice on Monday, 17th April

The Postal Ballot Notice is available on the Company's website at www.vardhman.com and on the website of the Stock Exchanges, i.e BSE Limited and National Stock Exchange of India Limited a www.bseindia.com and www.nseindia.com, respectively and on the website of Central Depository Services (India) Limited (CDSL), a www.evotingindia.com. Members who have not received the Postal Ballot Notice may download it from the above-mentioned websites. The documents referred to in the Postal Ballot Notice are available fo

inspection electronically.

Instructions for e-voting:

In accordance with the applicable circulars issued by the Ministry of Corporate Affairs, the Company is providing to its Members, the facility to exercise their right to vote on the resolutions proposed in the said Postal Ballot Notice by electronic means ("e-voting") only and hard copies of Postal Ballot Notice along with Postal Ballot Forms and prepaid business envelope will not be sent to the Members for this Posta Ballot. The communication of the assent or dissent of the Members would take place through remote e-voting process only. The Company has engaged the services of CDSL as the agency for providing e-voting facility. The voting through electronic mode shall commence from Tuesday, 18th April, 2023 (9:00 a.m.) and shall end on Wednesday, 17th May. 2023 (5:00 p.m.).

E-voting will not be allowed beyond the aforesaid date and time and the e-voting module shall be forthwith disabled by CDSL upon expiry of the aforesaid period.

Manner of e-voting by Members holding shares in dematerialized mode physical mode and Members who have not registered their e-mai address has been provided in the Postal Ballot Notice. A person, whose name is recorded in the Register of Members/ List of

Beneficial Owners as on the Cut-off date shall only be considered eligible for the purpose of e-voting. Voting rights shall be in proportion to the paid up equity share capital of the Company as on Cut-off date. A person who is not a Member as on the Cut-off date shall treat this notice for information purpose only.

Manner of registering/updating e-mail address:

 a. For Physical shareholders- please provide necessary details like Folio No., Name of shareholder, scanned copy of the share certificate (front and back), PAN (self-attested scanned copy of PAN card) AADHAR (self-attested scanned copy of Aadhar Card) by email to secretarial.lud@vardhman.com/rta@alankit.com

For Demat shareholders - please update your email id & mobile no with your respective Depository Participant (DP)

The resolution, if approved, shall be deemed to have been passed on the last date of e-voting, i.e. Wednesday, 17th May, 2023. The result of e voting shall be declared on or before 2 working days from the conclusion of e-voting process and will be displayed along with the Scrutinizer's Report at the Company's website of the Company, CDSL and Stock Exchanges where the shares of the Company are listed

M/s Harsh Goyal & Associates, Practicing Company Secretaries (Certificate of Practice no. 2802) has been appointed as the Scrutinizer for conducting the Postal Ballot process through e-voting mechanism only in a fair and transparent manner.

If you have any queries or issues regarding e-Voting from the CDSL e Voting System, you may write an email to helpdesk.evoting@cdslindia.com or contact 022- 23058738 and 022-23058542/43 or you may contact the following as well:

Contact Person: Ms. Sonam Taneja Designation: Company Secretary

Address: Registered Office, Vardhman Premises, Chandigarh Road

Ludhiana-141010, Punjab E-mail: secretarial.lud@vardhman.com

Place: Ludhiana

Date: 17.04.2023

Phone No.: 0161-2228943-48

By order of the Board of Directors (Sonam Taneia) Company Secretary

kirana owners.

"Udaan is fast emerging as

and provides an unmatched assortment to retailers, kiranas keeping units to retailers and and millers. This also improves margins with data analytics. aggregates demand, and pro-

Udaan said the

months, our aim is to signifi-

cantly improve our miller part-

nerships and focus on driving

India, where the trade **based firm is**

ecosystem is highly planning to

fragmented, Udaan is double the

addressing the challe- **number of**

nges of patchy dem- **millers that**

orders from retailers. like pulses,

visibility in terms of rice and oil,

millers with inventory in the next

and by consolidating **supply staples**

It is providing better grains, wheat,

gic partners."

management.

choice for millers to grow their tics support to them, it added. business," said Arvind Chari, business head, staples category, Udaan. "Over the next 12

Retailers can benefit from transparent pricing and a wide variety of products available to them that are directly sourced from local millers at reasonable prices. The farmers benefit scale and growth for our strate- from committed procurement, a large volume of

> pricing for their produce, Udaan said. "Millers also enjoy the benefits of brand building, assured product procurement and timely payments," said Chari. "Incr-

easingly, mill owners demand and helping on the platform want to understand e-commerce aspect of the business and invest in


partnership reduces lead time brand-building with us. They see this as a cost-effective way

category from micro and small in just a couple of years."

Another miller Pramod Kumar S, chief executive officer and whole-time director, Sunil Agro Foods Limited, has been running the wheat milling business for around 40 years. He wanted to expand beyond the trading business and create a brand of his own. But it was a

huge challenge. It was also difof reaching lakhs of retailers." ficult to gain access to new Sachin Karma, director, Samradh Agro Food Industries,

markets in a short time. said that prior to engaging with $\mathit{More\,on}$ business-standard.com



ਲਈ। ਉਨ੍ਹਾਂ ਕਿਹਾ ਕਿ ਲੋੜਵੰਦ ਲੋਕਾਂ ਨੂੰ

ਆਯਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ

ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੋਜ਼ਗਾਰ

ਬਿਊਰੋ ਵੱਲੋਂ ਬੇਰੂਜ਼ਗਾਰ ਨੌਜਵਾਨਾ ਦੀ

ਯੋਜਨਾ ਅਧੀਨ ਰਜਿਸਟਰ ਕੀਤਾ ਜਾਵੇ।

ਬਾ-ਅਦਾਲਤ ਸ੍ਰੀ ਗੁਰਵਿੰਦਰ ਸਿੰਘ ਜਾਇਟ ਸਬ

ਦਾਲਤੀ ਇਸਤਿਹਾਰ, ਮਿਤੀ: 05/04/2023, ਦਰਖਾਸਤ ਵੱਲੋਂ ਜੀ ਜਗਸੀਰ ਸਿੰਘ ਪੱਤਰ ਸੀ ਗਰਦੀਪ ਸਿੰਘ ਵਾਸੀ ਪਿੰਡ ਭਾਗਸ ਸ਼ੁਸ਼ ਤਹਿ. ਲੱਖੇਵਾਲੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਬਾਬਤ ਘਰ ਲਿਖੀ ਵਸੀਅਤ ਮਿਤੀ 17-01-2019 ਵੱਲੋਂ ਗੁਰਦੀਪ ਸਿੰਘ ਪੁੱਤਰ

ਭਲਵੰਤ ਸਿੰਘ ਬਾਹਕ ਸੀ ਜਗਸੀਰ ਸਿੰਘ ਪੱਤਰ ਸੀ ਗਰਦੀਪ ਸਿ

ਪੁੱਤਰ ਸ੍ਰੀ ਬਲਵੰਤ ਸਿੰਘ ਅਧੀਨ ਜੋਰ ਧਾਰਾ 40-41 ਭਾਰਤੀਅ -ਰਜਿਸਟਰੇਸ਼ਨ ਐਕਟ ਤਹਿਤ ਰਜਿਸਟਰਡ ਕਰਨ ਬਾਰੇ (ਨੋਟਿਸ ਬਨਾ

ਹਰ ਆਮ ਵਾ ਖਾਸ):- ਇਸ ਨੌਟਿਸ ਰਾਹੀਂ ਹਰ ਆਮ ਵਾ ਖਾਸ

ਸਚਿਤ ਕੀਤਾ ਜਾਂਦਾ ਹੈ ਕਿ ਸੀ ਜਗਸੀਰ ਸਿੰਘ ਪੱਤਰ ਸੀ ਗਰਦੀ

ਸੰਘ ਵਾਸੀ ਪਿੰਡ ਭਾਗਸਰ[ੇ] ਸਬ ਤਹਿ: ਲੱਖੇਵਾਲੀ ਜਿਲਾ ਸੰ

ਕਿਤਸਰ ਸਾਹਿਬ, ਨੇ ਇਕ ਦਰਖਾਸਤ ਪੇਸ਼ ਕਰਕੇ ਬੇਨਤੀ ਕੀਤ

ੇ ਕਿ ਉਸ ਦੇ ਪਿਤਾ ਸੀ ਗਰਦੀਪ ਸਿੰਘ ਪੱਤਰ ਸੀ ਬਲਵੰਤ ਸਿੰਘ

ਸਹਿਬ ਦੀ ਮੌਤ 20-01-2022 ਨੂੰ ਹੋ ਚੁੱਕੀ ਹੈ। ਉਹਨਾਂ ਨੇ ਆਪਰ

ਜੀਵਨਕਾਲ ਵਿੱਚ ਆਪਣੀ ਜਾਇਦਾਦ ਸਬੰਧੀ ਇਕ ਖਾਨਗ<u>ਂ</u>

ਵਸੀਅਤ 17-01-2019 ਨੂੰ ਜ਼ੋ ਕਿ ਸ੍ਰੀ ਜਗਸੀਰ ਸਿੰਘ ਪੁੱਤਰ ਸ੍ਰੰ

ਗਰਦੀਪ ਸਿੰਘ ਪੱਤਰ ਸੀ ਬਲਵੰਤ ਸਿੰਘ ਦੇ ਹੱਕ ਵਿੱਚ ਲਿਖੀ ਸੀ

ਰਜਿਸਟਰਡ ਕੀਤੀ ਜਾਵੇ। ਇਸ ਲਈ ਇਸ ਨੌਟਿਸ ਰਾਹੀਂ ਹਰ ਆ

ਵਾ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਇਸ ਖਾਨਗੰ

ਵਸੀਅਤ ਦੇ ਰਜਿਸਟਰਡ ਹੋਣ ਵਿੱਚ ਕਿਸੇ ਵਿਅਕਤੀ ਨੂੰ ਕੋਈ ਵੰ

(ਉਜ਼ਰ) ਇਤਰਾਜ਼ ਹੋਵੇ ਤਾਂ ਉਹ ਇਸ ਇਸਤਿਹਾਰ ਦੇ ਅਖ਼ਬਾਰ ਵਿੱਚ

ਜਾਂ ਵਕਾਲਤਨ ਅਦਾਲਤ ਹਾਜਰ ਵਿੱਚ ਪੇਸ਼ ਕਰ ਸਕਦਾ ਹੈ। ਬਾਅਚ

ਗੁਜਰਨੇ ਮਿਆਦ ਕੋਈ ਇਤਰਾਜ ਮੈਨਣਯੋਗ ਨਾ ਹੋਵੇਗਾ ਅਤ

-ਵਸੀਅਤ ਹਸਬ ਜਾਬਤਾ ਰਜਿਸਟਰਡ ਕਰ ਦਿੱਤੀ ਜਾਵੇਗੀ। ਇਹ

ਇਸਤਿਹਾਰ ਮੇਰੇ ਦਸਤਖ਼ਤਾਂ ਅਤੇ ਮੋਹਰ ਅਦਾਲਤ ਸਹਿਤ ਅੱਚ

In the Court of Sh. S.K. Sachdeva Chairma

District Court, Sector 43, Chandigarh,

Puniab & Sind Bank Branch

Office Sector 24, Chandigarh

Martunjay Singh and ors Notice To:- 1. Sh. Martunjay Signh

resident of House No. 23 Ambedkar Colony, Village Balongi

2. Smt. Ambika, Residest of House No. 23, Ambedkar Colony, Village Balongi,

Resident of House No. 37, Ambedkar Colony, Village Balongi,

WHEREAS it has been shown to th

satisfaction of this Court that the

respondent cannot be served in the

publication is order under Order 5

Rule 20 CPC is hereby issued against the respondent in the above

itled case so that the Genera

Public can be served. It is ordered

served through Publication and

counsel on 24.04.2023 at 10.00 AM

the aforesaid date it would be

presumed that you have nothing to

say and the case will be decided on

Sector 43, Chandigarh Given under my hand and the seal

PLA (PUS) 2023/113, Dt. 6/4/23

of the Court on this

Permanent Lok Adalat (PUS)

In case you failed to appear or

hat the respondent should

ordinary manner, therefore

....Respondent

. Sh. Dharam Nath Tiwari,

District Mohali.

District Mohali.

District Mohali.

ermanent Lok Adalat (Public Utility Services)

ਸਹੀ /-ਜਾਇੰਟ ਸਬ ਰਜਿਸਟਰਾਰ, ਲੱਖੇਵਾਲੀ

Next Dated 24.04.2023

Application No.130/2021

ਨਗਰ ਕੌਂਸਲ ਤੇ ਨਗਰ ਪੰਚਾਇਤਾਂ ਅਧੀਨ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਨੋਟਿਸ ਜਾਰੀ ਕੀਤੇ ਜਾਣ : ਵਧੀਕ ਡਿਪਟੀ ਕਮਿਸ਼ਨਰ

ਮਾਨਸਾ/17 ਅਪ੍ਰੈਲ : ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਅਧੀਨ ਜੋ ਵੀ ਨਾਜ਼ਇਜ਼ ਕਬਜ਼ੇ ਹਨ, ਉਨ੍ਹਾਂ ਨੂੰ ਨੋਟਿਸ ਜਾਰੀ ਕਰਦਿਆਂ ਕਬਜ਼ੇ ਹਟਾਉਣ ਦੀ ਹਦਾਇਤ ਕੀਤੀ ਜਾਵੇ। ਇਨ੍ਹਾਂ ਗੱਲਾ ਦਾ ਪਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ. ਬੈਨਿਥ ਨੇ ਵੱਖ ਵੱਖ ਵਿਭਾਗਾਂ ਦੇ ਵਿਕਾਸ ਕੰਮਾਂ ਦੀ ਸਮੀਖਿਆ ਮੀਟਿੰਗ ਦੌਰਾਨ ਕੀਤਾ। ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਯਤਨ ਕੀਤੇ ਜਾਣ ਅਤੇ ਇਸ ਤੋਂ ਇਲਾਵਾ ਸੜਕਾਂ 'ਤੇ ਟਰੈਫਿਕ ਵਿਚ ਵਿਘਨ ਪਾਉਂਦੇ ਕਬਜ਼ਿਆਂ 'ਤੇ ਵੀ ਗ਼ੌਰ ਕਰਕੇ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ

ਉਨ੍ਹਾਂ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਅਧੀਨ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਅਤੇ ਇਨ੍ਹਾਂ ਸਕੀਮਾਂ ਨਾਲ ਰਜਿਸਟਰਡ ਲਾਭਪਾਤਰੀਆਂ ਬਾਰੇ ਜਾਣਕਾਰੀ ਲਈ, ਉੱਥੇ ਹੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ

ਬਰਨਾਲਾ/17 ਅਪ੍ਰੈਲ : 22 ਏਕੜ ਵੈੱਲਫੇਅਰ

ਸੋਸਾਇਟੀ ਬਰਨਾਲਾ ਵੱਲੋਂ ਪੋਗਰੈਸਿਵ

ਸੀਨੀਅਰ ਸਿਟੀਜ਼ਨ ਸੋਸਾਇਟੀ ਰਜਿ ਬਰਨਾਲਾ

ਅਤੇ ਗਰ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ

ਬਰਨਾਲਾ ਦੇ ਸਰਗਰਮ ਸਹਿਯੋਗ ਨਾਲ ਨੈਨੋ

ਉਲੰਪਿਕਸ ਇੱਕ ਮਿੰਟ ਦੀਆਂ ਖੇਡਾਂ 22 ਏਕੜ

ਦੇ ਵੱਡੇ ਪਾਰਕ ਵਿਖੇ ਕਰਵਾਈਆਂ ਗਈਆਂ,

ਜਿਸ ਵਿੱਚ 6 ਮਹੀਨਿਆਂ ਦੇ ਨੰਨ੍ਹੇ ਮੁੰਨੇ

ਬੱਚਿਆਂ ਤੋਂ ਲੈ ਕੇ 80 ਸਾਲ ਤੱਕ ਦੇ ਬਜ਼ੁਰਗਾਂ

ਨੇ ਭਾਗ ਲਿਆ। ਇਸ ਮੌਕੇ ਰਾਮਤੀਰਥ ਮੰਨਾ

ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ

ਜਲਾਲਾਬਾਦ/17 ਅਪੈਲ : ਥਾਣਾ ਵੈਰੋਕੇ ਦੀ

ਪੁਲਸ ਵਲੋਂ 36 ਗ੍ਰਾਮ ਹੈਰੋਇਨ ਅਤੇ 15

ਹਜਾਰ ਰੂਪਏ ਡਰੱਗ ਮਨੀ ਸਣੇ ਇਕ ਔਰਤ

ਥਾਣੇਦਾਰ ਹਰਮੀਤ ਲਾਲ ਅਤੇ ਸਹਾਇਕ

ਥਾਣੇਦਾਰ ਗੁਰਦੀਪ ਸਿੰਘ ਸਾਥੀ ਕਰਮਚਾਰੀਆਂ

ਦੇ ਗਸ਼ਤ ਦੌਰਾਨ ਸ਼ੱਕੀ ਪਰਸ਼ਾਂ ਦੀ ਚੈਕਿੰਗ

ਕਰਦੇ ਹੋਏ ਬੱਸ ਸਟੈਂਡ ਪਿੰਡ ਮਹਾਲਮ ਵਿਖੇ

ਮੌਜੂਦ ਸੀ ਤਾਂ ਪਿੰਡ ਦੇ ਬਾਹਰ ਵਾਲੀ ਫਿਰਨੀ

ਪਬਲਿਕ ਨੌਟਿਸ

ਨਨਮੁੱਖ ਸ੍ਰੀ ਸੰਯਮ ਗਰਗਾ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

ਵਿਸ਼ਾ : ਰਿਹਾਇਸ਼ੀ ਸਾਈਟ ਨੰ: 2543, ਸੈਕਟਰ 35–ਸੀ, ਚੰਡੀਗੜ੍ਹ

(ਆਰਪੀਡੀ 13108) ਦੇ 25 ਫੀਸਦੀ ਹਿੱਸੇ ਦੇ ਮਾਲਕਾਨਾ ਹੱਕ ਸਵ

. ਸੀ ਸਰਿੰਦਰ ਪਾਲ ਸਿੰਘ ਦੀ ਬਿਨਾ ਵਸੀਅਤ ਮੌਤ ਦੇ ਆਧਾਰ '

ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ

ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸ਼ੀ ਸੁਰਿਦਰ ਪਾਲ ਸਿੰਘ

ਰਿਹਾਇਸੀ ਸਾਈਟ ਨੂੰ 2543, ਸੈਕਟਰ 35–ਸੀ, ਚੰਡੀਗੜ੍ਹ ਦੇ 25

ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਮੇਹਰਵਾਨ ਸਿੰਘ ਰਾਹੰ

ਜੀਪੀਏ/ਐਸਪੀਏ ਚਰਨਜੀਵ ਸਿੰਘ ਔਲਖ, ਸਤਬੀਰ ਸਿੰਘ ਰਾਹੀ

ਜੀਪੀਏ∕ਐਸਪੀਏ ਚਰਨਜੀਵ ਸਿੰਘ ਔਲਖ, ਕ੍ਰਿਸ਼ਮਾ ਸਿੰਘ ਰਾਹ

ਜੀਪੀਏ/ਐਸਪੀਏ ਚਰਨਜੀਵ ਸਿੰਘ ਔਲਖ ਨੇ ਦਸਿਆ ਹੈ ਕਿ ਸੁੰ

ਸਰਿੰਦਰ ਪਾਲ ਸਿੰਘ ਦੀ ਮੌਤ ਮਿਤੀ 30/05/2019 ਨੂੰ ਹੋ ਚੱਕ

ਹੈ ਅਤੇ ਉਨ੍ਹਾਂ ਨੇ ਦਸਿਆ ਹੈ ਕਿ ਮਿਤਕ ਮਾਲਕ/ਲੀਜੀ ਦੇ ਹੇਠ ਅਨੁਸਾ

ਕਾਨੂੰਨੀ ਵਾਰਸ ਹਨ: 1. ਮੇਹਰਵਾਨ ਸਿੰਘ–ਪੁੱਤਰ, 2. ਕ੍ਰਿਸ਼ਮਾ ਸਿੰਘ

ਪੁੱਤਰੀ, 3. ਅਨੀਕ ਸਿੰਘ-ਪੁੱਤਰ, 4. ਸਤਬੀਰ ਸਿੰਘ-ਪਤਨੀ, ਹੁਣ

-ਮੇਹਰਵਾਨ ਸਿੰਘ ਰਾਹੀਂ ਜੀਪੀਏ∕ਐਸਪੀਏ ਚਰਨਜੀਵ ਸਿੰਘ ਔਲਖ

ਅਨੀਕ ਸਿੰਘ ਰਾਹੀਂ ਜੀਪੀਏ/ਐਸਪੀਏ ਚਰਨਜੀਵ ਸਿੰਘ ਔਲ

ਸਤਬੀਰ ਸਿੰਘ ਰਾਹੀਂ ਜੀਪੀਏ/ਐਸਪੀਏ ਚਰਨਜੀਵ ਸਿੰਘ ਔਲਖ

ਕ੍ਰਿਸ਼ਮਾ ਸਿੰਘ ਰਾਹੀਂ ਜੀਪੀਏ/ਐਸਪੀਏ ਚਰਨਜੀਵ ਸਿੰਘ ਔਲਖ

ਸਵ. ਸ਼ੀ ਸੁਰਿੰਦਰ ਪਾਲ ਸਿੰਘ ਦੀ ਮਲਕੀਅਤ ਰਿਹਾਇਸੀ ਸਾਈਟ

2543, ਸੈਕਟਰ 35-ਸੀ, ਚੰਡੀਗੜ੍ਹ ਦੇ 25 ਫੀਸਦੀ ਹਿਸੇ ਚ

ਮਲਕਾਨਾ ਹੱਕ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਆਪਣੇ ਟ

ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ

ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੌ

ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ

ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ

-ਜਾਇਦਾਦ ਦਾ ਇੰਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤ

ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ

(ਮੈਜਿਸਟ੍ਰੇਟ/ਨੋਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਕ

ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪਕਾਸਨ ਦੀ ਮਿਤੀ ਤੋਂ 3

ਜਾਇਦਾਦ ਦੇ ਦਰਸਾਏ ਹਿੱਸੇ ਦਾ ਇਤਕਾਲ ਇਸ ਅਨੁਸਾਰ ਉਪਰੋਕਤ

ਲਾਭਪਾਤਰੀਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗ

ਅਤੇ ਇਸ ਉਪਰੰਤ ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ।

ਚੰਡੀਗੜ ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

ਸਨਮੁੱਖ ਸ੍ਰੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ

ਵਿਸ਼ਾ: ਰਿਹਾਇਸ਼ੀ ਸਾਈਟ ਨੂੰ 2381, ਸੈਕਟਰ 35ਸੀ, ਚੰਡੀਗੜ

(ਆਰਪੀਡੀ 13437) ਦੇ 100 ਫੀਸਦੀ ਹਿੱਸੇ ਦੇ ਮਾਲਕਾਨਾ ਹੱਕ

ਸਵ. ਕੈਵਲ ਵੀਰ ਸਿੰਘ ਦੀ ਰਜਿਸਟਰਡ ਵਸੀਅਤ ਦੇ ਆਧਾਰ 'ਤੇ

ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ

ਕਿ ਇਸ ਦਫਤਰ ਦੇ ਰਿਕਾਰਡ ਮਤਾਬਕ ਕੈਵਲ ਵੀਰ ਸਿੰਘ

ਰਿਹਾਇਸੀ ਸਾਈਟ ਨੂੰ 2381, ਸੈਕਟਰ 35ਸੀ ਚੰਡੀਗੜ੍ਹ ਦੇ 100

ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਸੁਨੀਤਾ ਸਿੰਘ ਨੇ ਦਸਿਆ

ਹੈ ਕਿ ਸ਼ੀ ਕੇਵਲ ਵੀਰ ਸਿੰਘ ਦੀ ਮੌਤ ਮਿਤੀ 15.11.2020 ਨੂੰ

ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਦਸਿਆ ਹੈ ਕਿ ਮਿਤਕ ਮਾਲਕ/ਲੀਜੀ ਦੇ

ਹਣ, ਸਨੀਤਾ ਸਿੰਘ ਨੇ ਸਵ, ਸੀ ਕੰਵਲ ਸਿੰਘ ਦੀ ਮਲਕੀਅਤ

ਰਿਹਾਇਸੀ ਸਾਈਟ ਨੂੰ 2381, ਸੈਕਟਰ 35-ਸੀ, ਚੰਡੀਗੜ੍ਹ ਦੇ 100

ਫੀਸਦੀ ਹਿਸੇ ਦੇ ਮਾਲਕਾਨਾ ਹੱਕ ਰਜਿਸਟਰਡ ਵਸੀਅਤ ਮਿਤੀ

30.06.2009 ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ

ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ

ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ

ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ।

ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਲ

ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ

ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟੇਟ/ਨੋਟਰੀ ਤੋਂ

ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ

ਨੌਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ

ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ

ਦਾ ਇਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਨਾਮ

ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸੇ

ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ ਅਸਟੇਟ

ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

ਸ੍ਰੀ ਸੰਯਮ ਗਰਗ, ਐਚਸੀਐਸ

ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ।

ਮ੍ਰਿਤਕ ਨਾਲ ਰਿਸ਼ਤਾ

ਪੁੱਤਰ

ਪਤਨੀ

ਪੁੱਤਰੀ

ਤਬਦੀਲ ਕਰਨ ਸਬੰਧੀ।

ਹੇਠ ਅਨੁਸਾਰ ਕਾਨੂੰਨੀ ਵਾਰਸ ਹਨ

ਲੜੀ ਨੰ: ਕਾਨੂੰਨੀ ਵਾਰਸਾਂ ਦੇ ਨਾਂ

ਉਦੇ ਕਰਨ ਸਿੰਘ

ਸੁਨੀਤਾ ਸਿੰਘ

ਉੱਜੇਸ਼ਾ ਸਿੰਘ

ਤਬਦੀਲ ਕਰਨ ਸਬੰਧੀ।

ਜਾਣਕਾਰੀ ਦੇ ਅਨੁਸਾਰ ਸਹਾਇਕ

ਨੂੰ ਕਾਬੂ ਕੀਤਾ ਗਿਆ ਹੈ।

ਨੂੰ ਰੋਕਣ ਲਈ ਚਲਾਣ ਕੀਤੇ ਜਾਣ।

ਦਾਮਲਿਆਂ ਵਿਕਾਗ ਵਿਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਮਿਡ ਡੇਅ ਮੀਲ ਦੀ ਕਾਰਜਗੁਜ਼ਾਰੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਮਿਡ ਡੇਅ ਮੀਲ ਵਿਚ

रेम मेर्टर DESH SEWAK

ਖਾਣੇ ਦੀ ਗੁਣਵੱਤਾ ਦਾ ਖਾਸ ਖਿਆਲ

ਉਨ੍ਹਾਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ

ਬਤੌਰ ਮੁੱਖ ਮਹਿਮਾਨ, ਪਿਆਰਾ ਲਾਲ ਰਾਏਸਰ

ਵਾਲੇ ਕੋਲੋਨਾਈਜ਼ਰ ਅਤੇ ਅਮਰਜੀਤ ਸਿੰਘ

ਖੀਪਲ ਇੰਸਪੈਕਟਰ ਇਨਕਮ ਟੈਕਸ ਵਿਭਾਗ

ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ ਅਤੇ ਉਨਾਂ

ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਖੇਡਾਂ

ਦੇ ਪ੍ਰੋਜੈਕਟ ਚੇਅਰਮੈਨ ਰਾਜੇਸ਼ ਭੂਟਾਨੀ ਅਤੇ

ਗਰਮੀਤ ਸਿੰਘ ਮੀਮਸਾ ਨੇ ਜਾਣਕਾਰੀ ਦਿੰਦਿਆਂ

ਦੱਸਿਆ ਇਨ੍ਹਾਂ ਖੇਡਾਂ ਚ ਪੂਰੇ ਸਖ਼ਤ ਮੁਕਾਬਲੇ

ਹੋਏ। ਬਜ਼ੁਰਗਾਂ ਦੀ ਦੌੜ ਚ ਪ੍ਰਗਰੈਸਿਵ

ਸੀਨੀਅਰ ਸਿਟੀਜ਼ਨ ਸੋਸਾਇਟੀ ਦੇ ਵਿੱਤ

ਸਕੱਤਰ ਕੇਵਲ ਕ੍ਰਿਸ਼ਨ ਪਿਆਰਾ ਕਲੌਨੀ ਵਾਲੇ

ਪਹਿਲੇ ਸਥਾਨ ਰਹੇ ਅਤੇ ਸੋਨੇ ਦਾ ਤਗਮਾ

ਵਾਲੇ ਪਾਸੋ ਇਕ ਔਰਤ ਪੈਦਲ ਆਉਦੀ

ਦਿਖਾਈ ਦਿੱਤੀ, ਜਿਸਦੇ ਸੱਜੇ ਹੱਥ ਵਿਚ ਇਕ

ਪਾਰਦਰਸ਼ੀ ਲਿਫਾਫਾ ਫੜਿਆ ਹੋਇਆ ਸੀ, ਜੋ

ਪੁਲਸ ਪਾਰਟੀ ਨੂੰ ਵੇਖ ਕੇ ਇਕਦਮ ਘਬਰਾ ਕੇ

ਪਿੱਛੇ ਨੂੰ ਮੁੜਨ ਲੱਗੀ ਜਿਸ ਤੇ ਪੁਲਸ ਨੇ

ਇਸ ਔਰਤ ਨੂੰ ਕਾਬੂ ਕਰਕੇ ਉਸਦੇ ਹੱਥ ਵਿਚ

ਫੜੇ ਲਿਫਾਫੇ ਦੀ ਤਲਾਸ਼ੀ ਕੀਤੀ ਗਈ ਤਾਂ

ਉਸ ਵਿਚੋਂ 36 ਗ੍ਰਾਮ ਹੈਰੋਇਨ ਅਤੇ 15

ਹਜਾਰ ਰੁਪਏ ਡਰੱਗ ਮਨੀ ਨਿਕਲੀ, ਜਿਸ ਤੇ

ਪੁਲਸ ਪਾਰਟੀ ਨੇ ਔਰਤ ਪਰਮਜੀਤ ਕੌਰ

ਖੇਤੀਬਾੜੀ ਸੰਦਾਂ ਦੀ ਖੁੱਲ੍ਹੀ ਬੋਲੀ ਪਿੰਡ ਫੁੱਲੂ ਖੇੜਾ ਦੇ ਖੇਤੀਬਾੜੀ ਸੰਦਾਂ ਦੀ ਖੁੱਲ੍ਹੀ

ਬੋਲੀ ਦੀ ਫੁੱਲੂ ਖੇੜਾ ਬਹੁਮੰਤਵੀ ਸਹਿਕਾਰੀ ਸਭਾ

ਲਿਮਟਿਡ ਫੁੱਲੂ ਖੇੜਾ ਤਹਿਸੀਲ ਮਲੋਟ ਜ਼ਲ੍ਹਿ ਸ੍ਰੀ

ਮੁਕਤਸਰ ਸਾਹਿਬ ਵੱਲੋਂ ਖੇਤੀਬਾੜੀ ਸੰਦਾਂ ਦੈ

ਟਰੈਕਟਰ, ਹੈਪੀ ਸੀਡਰ, ਰੋਟਾਵੇਟਰ,ਬਿਜਾਈ ਮਸ਼ੀਨ

ਸਿੰਗਲ, ਬਿਜਾਈ ਮਸ਼ੀਨ ਡਬਲ, ਰੀਪਰ, ਤੋਤੇ

ਹਲ, ਹਲ ਆਦਿ ਦੀ ਖੁੱਲ੍ਹੀ ਬੋਲੀ ਮਿਤੀ 5-05-

2023 ਨੂੰ ਸਭਾ ਦੇ ਦਫ਼ਤਰ ਵਿਖੇ 11 ਵਜੇ ਫੁੱਲੂ

ਖੇੜਾ ਵਿੱਖੇ ਕੀਤੀ ਜਾਵੇਗੀ। ਸ਼ਰਤਾਂ ਮੌਕ[ੋ] ਤੈ

ਦੱਸਿਆ ਜਾਣਗੀਆ। ਸਪੰਰਕ-ਕੁਲਦੀਪ ਸਿੰਘ

ਕਿੱਤਰ−98778-12712. ਅਨਪੀਤ ਸਿੰਘ ਪਧਾਨ

–946571-15000. ਸਖਦੀਪ ਸਿੰਘ ਮੀਤ ਪਧਾਨ

ਸਹਾਇਕ ਕੁਲੈਕਟਰ ਦਰਜ਼ਾ ਦੂਜਾ-ਕਮ-

ਤਹਿਸੀਲਦਾਰ, ਸ੍ਰੀ ਅਨੰਦਪੁਰ ਸਾਹਿਬ

ਨੰਬਰ: 921/ਰੀਡਰ ਮਿਤੀ: 14.4.23

ਵਿਸ਼ਾ : ਮਾਲ ਰਿਕਾਰਡ ਵਿੱਚ ਨਾਮ ਦਰੁਸਤ ਕਰਨ ਸਬੰਧੀ। ਦ/ਵੱਲੋਂ ਅਵਤਾਰ ਸਿੰਘ ਪੁੱਤਰ ਚੂਹੜ ਸਿੰਘ ਪੁੱਤਰ ਗੰਗਾ ਸਿੰਘ ਪਿੰਡ ਲੌਦੀਪੁਰ ਤਹਿਸੀਲ ਸ੍ਰੀ

ਯੂਨੂੰ ਗਗਾ ਸਿੰਘ ਪ੍ਰਿਡ ਲਵਾਬੂਰ ਤਰਿਸਾਨ ਨਾ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਮ ਅਤੇ ਪ੍ਰਾਸ

ਅਤੇ ਜਨ ਸਧਾਰਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਵਤਾਰ ਸਿੰਘ ਪੁੱਤਰ ਚੂਹੜ ਸਿੰਘ ਪੁੱਤਰ ਗੰਗਾ ਸਿੰਘ ਪਿੰਡ ਲ਼ੌਦੀਪੁਰ ਤਹਿਸੀਲ੍ਹ ਸ੍ਰੀ ਅਨੰਦ੍ਰਪੁਰ੍

ਸਾਹਿਬ ਨੇ ਨਿਮਨਹਸਤਾਖਰ ਦੇ ਦੇਫ਼ਤਰ ਵਿੱਖੇ ਲਖਤੀ ਦਰਖਾਸਤ ਪੇਸ਼ ਕਰਕੇ ਬੇਨਤੀ ਕੀਤੀ ਹੈ

ਕਿ ਉਸਦੀ ਪਿੰਡ ਲੋਦੀਪੁਰ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਜ਼ਮੀਨ ਪੈਂਦੀ ਹੈ। ਮਾਲ ਰਿਕਾਰਡ

ਅਨੁਸਾਰ ਜਮਾਬੰਦੀ ਸਾਲ 2018–2019 ਖਾਤਾ ਨੂੰ : 488/462 ਖਤੋਨੀ ਨੂੰ: 556 ਪ੍ਰਿੰਡ ਲੋਦੀਪੁਰ ਦੇ

ਮਾਲ ਰਿਕਾਰਡ ਅਨੁਸਾਰ ਜਮਾਬੰਦੀ ਸਾਲ 2018-2019 ਵਿੱਚ ਪ੍ਰਾਰਥੀ ਪਿਤਾ ਦਾ ਨਾਮ ਚੂਹੜ ਸਿੰਘ ਦੂਰਜ ਹੈ (ਜੁਮਾਬੰਦੀ ਨੱਥੀ) ਜਦਕਿ ਮੇਰੇ ਪਿਤਾ ਜੀ

ਜਗਤ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ

ੈ। ਇਹ ਦੋਵੇਂ ਨਾਮ ਇਕੋ ਵਿਅਕਤੀ ਦੇ ਹਨ

ਟਰਖਾਸਤਕਰਤਾ ਮਾਲ ਰਿਕਾਰਡ ਪਿੰਡ ਲੌਦੀਪੁਰ

ਵਿੱਚ ਆਪਣੇ ਪਿਤਾ ਦਾ ਨਾਮ ਚੂਹੜ ਸਿੰਘ ਉਰਫ

ਾਵਚ ਆਪਣ ਪਿਤਾ ਦਾ ਨਾਸ ਚੂਹੜ ਸਿੰਘ ਚੁਰਫ ਜਗਤ ਸਿੰਘ ਦਰਜ ਕਰਵਾਉਣਾ ਚਾਹੁੰਦਾ ਹੈ। ਇਸ ਸਬੰਧੀ ਪਟਵਾਰੀ ਹਲਕਾ ਤੋਂ ਰਿਪੋਰਟ ਮੰਗੀ ਗਈ।

ਮਟਵਾਰੀ ਹਲਕਾ ਵੱਲੋਂ ਪੜਤਾਲ ਉਪਰੰਤ ਲਿਖਿਅ

ਗਿਆ ਕਿ ਮਾਲ ਰਿਕਾਰਡ ਅਨੁਸਾਰ ਪ੍ਰਾਰਥੀ ਦੇ ਪਿਤਾ ਦਾ ਨਾਮ ਚੂਹੜ ਸਿੰਘ ਸ਼ੁਰੂ ਤੋਂ ਦਰਜ ਹੈ

ਇਸ ਸਬੰਧੀ ਪੰਜਾਬ ਸਰਕਾਰ ਮਾਲ, ਪੁਨਰਵਾਸ ਅਤੇ

ਡਿਜਾਸਟਰ ਮੈਨੇਜਮੈਂਟ ਵਿਭਾਗ (ਭੌ ਮਾਲੀਆ ਸ਼ਾਖਾ) ਚੰਡੀਗੜ੍ਹ ਜੀ ਦੇ ਦਫ਼ਤਰ ਦੇ ਮੀਮੋਂ ਨੂੰ: 25/

76/2012–3.ਜ.-2/12443-7/1 ਸਿਤੀ: 26.07.2013 ਰਾਹੀਂ ਜਾਰੀ ਹਦਾਇਤਾਂ ਦੀ ਪਾਲਣਾਂ ਵਿੱਚ ਮਾਲ ਰਿਕਾਰਡ ਖਾਤਾ ਨੂੰ 488/ 462 ਖੜ੍ਹੇਨੀ ਨੂੰ: 556 ਪਿੰਡ ਲੌਦੀਪੁਰ ਵਿੱਚ

ਪਾਰਥੀ ਦੇ ਪਿਤਾ ਚੂਹੜ ਸਿੰਘ ਦਾ ਨਾਮ ਉਰਫ ਜਗਤ ਸਿੰਘ ਦੀ ਦਰੁਸਤੀ ਕਰਨ ਸਬੰਧੀ ਕਿਸੇ ਆਮ ਅਤੇ ਖਾਸ ਨੂੰ ਇਤਰਾਜ ਹੋਵੇ ਤਾਂ ਉਹ੍

ਆਪਣੇ ਇਤਰਾਜ ਇਸ ਪਬਲਿਕ ਨੋਟਿਸ ਦੇ ਪ੍ਰਕਾਸ਼ਤ ਹੋਣ ਦੀ ਮਿਤੀ ਤੋਂ 10 ਦਿਨਾਂ ਦੇ ਅੰਦਰ ਅੰਦਰ ਇਸ ਅਦਾਲਤ ਵਿੱਚ ਪ੍ਰੇਸ਼ ਕਰ ਸਕਦਾ ਹੈ।

ਸਮਾਂ ਗੁਜਰਨ ਤੋਂ ਬਾਅਦ ਕਿਸੇ ਦੇ ਵੀ ਇਤਰਾਜ ਤੇ ਕੋਈ ਗੋਰ ਨਹੀਂ ਕੀਤਾ ਜਾਵੇਗਾ।

ਪਬਲਿਕ ਨੋਟਿਸ

ਪਲਾਟ ਨੰ : ਗਰੇਨ ਸ਼ਾਪ ਨੰ : 56, ਮੰਡੀ : ਪਾਤੜਾਂ, ਜ਼ਿਲ੍ਹਾ : ਪਟਿਆਲਾ, ਦੇ ਪਲਾਟ ਦੀ

ਮਲਕੀਅਤ ਸ਼੍ਰੀ ਤੇਜਭਾਨ ਪੁੱਤਰ ਸ਼੍ਰੀ ਤਿਲਕ

ਰਾਮ ਦੇ ਨਾਮ ਤੇ ਹੈ। ਇਸ ਦਫਤਰ ਵਿੱਚ ਸ਼੍ਰੀ

ਜੀਵਨ ਕੁਮਾਰ ਪੁੱਤਰ ਸੀਸ ਪਾਲ, ਵਾਸੀ

ਗਰੇਨ ਸ਼ਾਪ ਨੰ : 56, ਅਨਾਜ ਮੰਡੀ : ਪਾਤੜਾਂ

ਮਲਕੀਅਤ, ਸਬ–ਰਜਿਸਟਰਾਰ ਪਾਤੜਾਂ, ਦੇ

ਦਫਤਰ ਵਿੱਚ ਮਿਤੀ : 27-04-2005 ਨੂੰ

ਰਜ ਕਰਵਾਏ ਬੇਨਾਮੇ, ਵਸੀਕਾ ਨੰ : 241, ਦੇ

ਆਧਾਰ ਉੱਤੇ, ਉਨ੍ਹਾਂ ਦੇ ਨਾਮ ਤਬਦੀਲ ਕਰਨ

ਉਪਰੋਕਤ ਦਸਤਾਵੇਜ਼ਾਂ ਦੇ ਆਧਾਰ ਤੇ ਪਲਾਟ ਨੂੰ

ਗਰੇਨ ਸ਼ਾਪ ਨੂੰ ; 56, ਮੰਡੀ : ਪਾਤੜਾਂ, ਜ਼ਿਲ੍ਹਾ ਪਟਿਆਲਾ, ਦੀ ਮੁਲਕੀਅਤ ਤਬਦੀਲ ਕੀਤੀ

ਜਾਣੀ ਹੈ। ਜੇਕਰ ਕਿਸੇ ਵਿਅਕਤੀ ਨੂੰ ਇਸ

।ਲਾਟ ਦੀ ਮਲਕੀਅਤ ਤਬਦੀਲ ਕਰਨ ਸਬੰਧੀ

ਕਿਸੇ ਕਿਸਮ ਦਾ ਕੋਈ ਵੀ ਇਤਰਾਜ ਹੈ ਤਾਂ

ਇਸ ਨੋਟਿਸ ਦੇ ਛੱਪਣ ਤੋਂ 30 ਦਿਨਾਂ ਦੇ

ਐਡਰੈਸ ਤੇ ਜਾਂ ਈਮੇਲ dir.colon

@punjab.gov.in ਤੇ ਭੇਜ ਸਕਦਾ ਹੈ।

ਮਿੱਥੇ ਸਮੇਂ ਤੋਂ ਬਾਅਦ ਕਿਸੇ ਵਿਅਕਤੀ ਦੇ

ਕਸੇ ਕਿਸਮ ਦੇ ਇਤਰਾਜ ਤੇ ਕੋਈ ਸੁਣਵਾਈ

ਨਹਾ ਕੀਤਾ ਜਾਵਗਾ। ਸਹੀ/–, ਐਡਮਨਿਸਟਰੇਟਰ ਨਿਊ ਮੰਡੀ ਟਾਊਨਸ਼ਿਪਸ, ਪੰਜਾਬ, ਪੰਜਾਬ ਮੰਡੀ ਭਵਨ,

ਸੈਕਟਰ 65–ਏ, ਫੇਜ–11, ਮੋਹਾਲੀ

ਨਹੀਂ ਕੀਤੀ ਜਾਵੇਗੀ।

ਦਰ–ਅੰਦਰ ਨਿਮਨ ਹਸਤਾਖਰ ਨੂੰ ਹੇਠ ਲਿਖੇ

ਸਬੰਧੀ ਦਰਖਾਸਤ ਪਾਪਤ ਹੋਈ ਹੈ।

ਸਹਾਇਕ ਕੁਲੈਕਟਰ ਦਰਜਾ ਦੂਜਾ, ਸ਼੍ਰੀ ਅਨੰਦਪੁਰ ਸਾਹਿਬ।

78/2012-ਭੌ:ਮ:-2/12445-71 ਮਿਤੀ

ਪਲੇਸਮੈਂਟ ਲਈ ਲਗਾਏ ਜਾ ਰਹੇ ਪਲੇਸਮੈਂਟ ਕੈਂਪਾਂ ਅਤੇ ਰੋਜ਼ਗਾਰ ਮੇਲਿਆਂ ਬਾਰੇ ਜਾਣਕਾਰੀ ਲਈ, ਉੱਥੇ ਹੀ ਪਬਲਿਕ ਵਰਕਸ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਉਨ੍ਹਾਂ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਪਾਸੋਂ ਸਮਾਰਟ ਵਿਲੇਜ਼ ਕੰਪੇਨ ਅਤੇ ਪਧਾਨ ਮੰਤਰੀ ਆਵਾਸ ਯੋਜਨਾ ਅਧੀਨ ਜਾਰੀ ਗਰਾਂਟ ਅਤੇ ਇਸ ਦੀ ਲਾਗਤ ਬਾਰੇ ਜਾਣਕਾਰੀ ਲਈ। ਇਸ ਤੋਂ ਲਈ ਬੱਸਾਂ ਦੀ ਨਿਰੰਤਰ ਚੈਕਿੰਗ ਕਰਨ ਦੇ ਇਲਾਵਾ ਉਨ੍ਹਾਂ ਅਸ਼ੀਰਵਾਦ ਸਕੀਮ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਲੋੜਵੰਦ ਲੋਕਾਂ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਨਿਯਮਾਂ ਦੀਆਂ ਉਲੰਘਣਾਂ ਕਰਨ ਵਾਲੀਆਂ ਸਕੂਲੀ ਲਈ ਚੱਲ ਰਹੀਆਂ ਇਨ੍ਹਾਂ ਯੋਜਨਾਵਾਂ ਦਾ ਲੋਕਾਂ ਨੂੰ ਸਮਾਂਬੱਧ ਢੰਗ ਨਾਲ ਲਾਭ ਮੁਹੱਈਆ ਕਰਵਾਇਆ ਜਾਵੇ।ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਹਰਜਿੰਦਰ ਸਿੰਘ ਜੱਸਲ, ਡੀ.ਐਸ.ਪੀ.(ਹੈਡਕੁਆਰਟਰ) ਸ੍ਰੀ ਲਖਬੀਰ ਸਿੰਘ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਆਮ ਜਨ ਸਧਾਰਨ ਨੂੰ ਨੋਟਿਸ

ਮੈਂ, ਸੰਦੀਪ ਠਾਕਰ ਪੱਤਰ ਬਲਦੇਵ ਸਿੰਘ ਵਾਸੀ ਮਕਾਨ ਨੰ 2069, ਸੈਕਟਰ 69, ਮੋਹਾਲੀ, ਜ਼ਿਲ੍ਹਾ ਐਸਏਐਸ ਨਗਰ ਪੰਜਾਬ ਹੇਠ ਮੁਤਾਬਿਕ ਬਿਆਨ ਕਰਦਾ ਹਾਂ

1. ਇਹ ਕਿ ਮੈਂ ਲੀਜ਼ ਹੋਲਡ ਜਾਇਦਾਦ ਇਡਸਟਰੀਅਲ ਪਲਾਕ ਨੰ: ਸੀ-27, ਇੰਡਸਟਰੀਅਲ ਫੋਕਲ ਪੁਆਇੰਟ, ਚਨਾਲੋਂ ਮੋਹਾਲੀ ਮਿਣਤੀ 1011.11 ਵਰਗ ਗਜ਼ ਦਾ ਮਾਲਕ ਹਾਂ ਰਾਹ ਲੀਜ਼ ਡੀਡ ਵਸੀਕਾ ਨੂੰ: 13940 ਮਿਤੀ : 06.01.2022 ਪੀਐਸਆਈਈਸੀ ਸਮੇਤ ਜੋ ਸਬ ਰਜਿਸਟਰਾਰ, ਖਰੜ ਦੇ ਦਫ਼ਤਰ ਰਜਿਸਟਰਡ ਹੈ।

2. ਇਹ ਕਿ ਮੇਰੇ ਵੱਲੋਂ ਲੀਜ਼ ਹੋਲਡ ਜਾਇਦਾਦ ਇੰਡਸਟਰੀਅਨ ਪਲਾਟ ਨੂੰ: ਸੀ-27, ਇੰਡਸਟਰੀਅਲ ਫੋਕਲ ਪੁਆਇੰਟ, ਚਨਾਲੋਂ, ਮੋਹਾਲੀ ਸਬੰਧੀ ਸ਼ੀ ਸੰਦੀਪ ਠਾਕਰ ਪੱਤਰ ਬਲਦੇਵ ਸਿੰਘ ਦੇ ਪੱਖ ਨਾਮ ਅਸਲ ਟਾਂਸਫਰ ਲੈਟਰ ਨੰ ਪੀਐਸਆਈਈਸੀ/ਅਸਟੇਟ/ਈਓ/31997 ਮਿਤੀ 16.10.2019 ਮਿਣਤੀ 1011.11 ਵਰਗ ਗਜ਼ ਰਾਹੀਂ ਲੀਜ਼ ਡੀਡ ਵਸੀਕਾ ਨੰ: 13940 ਮਿਤੀ : 16.1.2022 ਪੀਐਸਆਈਈਸੀ ਸਮੇਤ ਜੋ ਸਬ ਰਜਿਸਟਰਾਰ ਖਰੜ ਦੇ

ਪੀਐਸਆਈਈਸੀ/ਅਸਟੇਟ/ਈਓ/31997 ਦੇ ਗਵਾਚਰ ਸੰਬਧੀ ਡੀਡੀਆਰ ਲੜੀ ਨੰ: 333448/2023, ਐਲਏਆਰ ਨੰ: 333448/2023 ਮਿਤੀ : 13.4.2023 ਪੁਲਿਸ ਯੁਨਿਟ : ਪੀਐਸਓਸੀ ਫੇਜ਼-8 ਮੋਹਾਲੀ, ਜ਼ਿਲ੍ਹਾ ਐਸਏਐਸ ਨਗਰ

ਈਮਲ : sector40.chandigarh@bankofindia.co.in ਸੰਪਰਕ ਨੰ: 0172/2636824, 9855507705

ਵਿਸ਼ਾ: ਰਿਹਾਇਸ਼ੀ ਸਾਈਟ ਨੰ: 2525, ਸੈਕਟਰ 22-ਸੀ. ਚੰਡੀਗੜ੍ਹ (ਆਰਪੀ 4607) ਦੇ 100 ਫੀਸਦੀ ਹਿੱਸੇ ਦੇ ਮਾਲਕਾਨਾ ਹੱਕ ਸਵ. ਨਰਸਿੰਘ ਦਾਸ ਪੂਰੀ ਦੀ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ।

ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸਚਿਤ ਕੀਤਾ ਜਾਂਦ

ਆਫਿਸਰ, ਯੂ.ਟੀ., ਚੰਡੀਗੜ੍ਹ

ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸੀ ਨਰਸਿੰਘ ਦਾਸ ਪਰੀ ਰਿਹਾਇਸੀ ਸਾਈਟ ਨੂੰ 2525, ਸੈਕਟਰ 22-ਸੀ, ਚੰਡੀਗੜ ਦੇ 100 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਰਜਨੀਸ਼ ਪਰੀ, ਅਰਨ ਕਮਾਰ ਪਰੀ, ਸਨੀਲ ਪਰੀ, ਰਾਜੀਵ ਪਰੀ

ਨੇ ਦਸਿਆ ਹੈ ਕਿ ਸੀ ਨਰਸਿੰਘ ਦਾਸ ਪਰੀ ਦੀ ਮੌਤ ਮਿਤੀ 11.11.2011 ਨੂੰ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਦੁਸਿਆ ਹੈ ਕਿ ਮਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ 1. ਸਦੇਸ਼ ਰਾਣੀ ਪੂਰੀ ਪਤਨੀ (ਮਿਤਕ)

2. ਰਜਨੀਸ਼ ਪੂਰੀ ਪੱਤਰ 3. ਸਨੀਲ ਪੂਰੀ ਪੱਤਰ 4. ਰਾਜੀਵ ਪਰੀ ਪੱਤਰ 5. ਅਰਨ ਕਮਾਰ ਪਰੀ ਪੱਤਰ

ਹੁਣ, ਰਜਨੀਸ਼ ਪੂਰੀ, ਅਰੂਨ ਕੁਮਾਰ ਪੂਰੀ, ਸੂਨੀਲ ਪੂਰੀ ਰਾਜੀਵ ਪਰੀ ਨੇ ਸਵ. ਨਰਸਿੰਘ ਦਾਸ ਪਰੀ ਦੀ ਮਲਕੀਅਤ ਰਿਹਾਇਸੀ ਸਾਈਟ ਨੂੰ 2525, ਸੈਕਟਰ 22–ਸੀ, ਚੰਡੀਗੜ ਚੌ 100 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟ੍ਰੇਟ/ਨੌਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਸਤਾਖਰੀ ਦੇ ਦਫ਼ਤਰ ਇਸ ਨੌਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਨਾਮ ਕਰਨ ਦਾ ਏਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸੇ ਦਾਅਵੇ

ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

ਪਬਲਿਕ ਨੋਟਿਸ ਸਨਮੁੱਖ ਸ੍ਰੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਿਸ਼ਾ: ਰਿਹਾਇਸ਼ੀ ਸਾਈਟ ਨੰ: 3189, ਸੈਕਟਰ 40-ਡੀ, ਚੰਡੀਗੜ੍ਹ (ਐਲਆਰਪੀ

ਸ਼ਰਮਾ ਦੀ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸ਼੍ਰੀ ਅਸ਼ੋਕ ਚੈਦਰ ਸ਼ਰ ਰਿਹਾਇਸੀ ਸਾਈਟ ਨੂੰ 3189. ਸੈਕਟਰ 40–ਡੀ ਚੰਡੀਗੜ ਦੇ 100 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਸਿਧਾਰਥ ਸ਼ਰਮਾ ਨੇ ਦਸਿਅ ਹੈ ਕਿ ਸ੍ਰੀ ਅਸ਼ੋਕ ਚੰਦਰ ਸ਼ਰਮਾ ਦੀ ਮੌਤ ਮਿਤੀ 23.01.2023 ਨੂੰ ਹੈ ਚੁੱਕੀ ਹੈ ਅਤੇ ਉਨ੍ਹਾਂ ਨੇ ਦਸਿਆ ਹੈ ਕਿ ਮਿਤਕ ਮਾਲਕ∕ਲੀਜੀ ਚ ਹਿ ਅਨੁਸਾਰ ਕਾਨੂੰਨੀ ਵਾਰਸ ਹਨ : 1 ਵੀਨਾ ਸ਼ਰਮਾ–ਪਤਨ (ਮਿਤਕ), 2. ਸਿਧਾਰਥ ਸ਼ਰਮਾ–ਪੁੱਤਰ, 3. ਨੀਸ਼ਾ–ਪੁੱਤਰੀ (ਮਿਤਕ ਹੁਣ, ਸਿਧਾਰਥ ਸ਼ਰਮਾ ਨੇ ਸਵ. ਸ਼੍ਰੀ ਅਸ਼ੋਕ ਚੈਦਰ ਸ਼ਰਮਾ ਦ ਲਕੀਅਤ ਰਿਹਾਇਸੀ ਸਾਈਟ ਨੂੰ 3189, ਸੈਕਟਰ 40–ਡੀ ਚੰਡੀਗੜ੍ਹ ਦੇ 100 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੰ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਮਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟੇਟ/ਨੋਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੌਟਿਸ ਾ ਪਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ ਮਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਨਾਮ ਕਰਕ

ਯੂ.ਟੀ., ਚੰਡੀਗੜ੍ਹ ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਚ

ਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸੇ ਦਾਅਵੇ

ਰਲਾਸੀਵਾਈਡ ਇਸ਼ਤਿਹਾਜ

ਬੇਦਖਲੀ ਨੋਟਿਸ

🕶 ਮੈਂ', ਕੁਲਦੀਪ ਸਿੰਘ ਪੁੱਤਰ ਇਸਰ ਸਿੰਘ ਵਾਸੀ ਪਿੰਡ ਖਾਸਪੁਰ ਸਬ-ਤਹਿਸੀਲ ਬਨੂੜ ਜ਼ਿਲ੍ਹਾ ਐਸਏਐਸ ਨਗਰ ਹਲਫ਼ ਤੋਂ ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਗੁਰਪ੍ਰੀਤ ਸਿੰਘ ਅਤੇ ਨੂੰਹ ਕਾਂਤਾ ਦੇਵੀ, ਜੋ ਮੇਰੇ ਕਹਿਣ ਤੋਂ ਬਾਹਰ ਹਨ। ਮੈਂ ਇਨਾਂ ਨੂੰ ਆਪਣੀ ਚਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਨਾਂ ਨਾਲ ਲੈਣ ਦੇਣ ਕਰਨ ਵਾਲ

🖛 ਮੈਂ', ਤਲਵਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ # 344/2, ਕੱਲਾ ਰੋਡ ਪੱਟੀ, (ਤਰਨ ਤਾਰਨ) ਦਾ ਹਾਂ। ਮੇਰੀ ਭੈਣ ਰਾਜਵਿੰਦਰ ਕੌਰ ਜੋ ਕਿ ਸ਼ਾਦੀਸਦਾ ਹੈ. ਹਣ ਤਲਾਕਸ਼ਦਾ ਹੈ। ਇਹ ਕਿ ਅੱਜ ਤੋਂ ਬਾਅਦ ਮੈਂ ਆਪਣੀ ਭੈਣ ਤੋਂ ਆਪਣਾ ਸਬੰਧ ਤੋੜਦਾ ਹਾਂ। ਇਸ ਨਾਲ ਪੈਸੇ ਦਾ ਲੈਣ ਦੇਣ ਕਾਰਨ ਵਾਲਾ ਮਦ ਜ਼ਿੰਮੇਵਾਰ ਹੋਵੇਗਾ।

ਖਦ ਜਿੰਮੇਵਾਰ ਹੋਵੇਗਾ।

🖛 ਮੈਂ, ਪੂਰਨ ਗਿਰ ਪੁੱਤਰ ਚੂਹੜ ਗਿਰ, ਵਾਸੀ ਨਿਊ ਬਾਲਮੀਕੀ ਬਸਤੀ, ਨਾਭਾ ਜਿਲਾ ਪਟਿਆਲਾ ਆਪਣੀ ਪੁੱਤਰੀ ਰਜਨੀ ਨੂੰ ਕਹਿਣੇ ਤੋਂ ਬਾਹਰ ਹੋਣ ਕਾਰਨ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਕਿਸੇ ਵੀ ਤਰ੍ਹਾਂ ਦੇ ਲੈਣ ਦੇਣ, ਗੈਰ ਕਾਨੂੰਨੀ ਕੈਮਾਂ ਦੀ ਉਹ ਖੁਦ ਜਿੰਮੇਵਾਰ ਹੋਵੇਗੀ, ਮੇਰੀ ਅਤੇ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।

🖛 ਮੈਂ', ਸੰਤੋਸ਼ ਰਾਣੀ ਪਤਨੀ ਪਵਨ ਕੁਮਾਰ ਵਾਸੀ ਮਹੱਲਾ ਗਰੀਆ ਪੱਤੀ, ਘੜੰਆਂ, ਤਹਿਸੀਲ ਖਰੜ, ਜਿਲਾ ਮੋਹਾਲੀ ਆਪਣੇ ਲੜਕੇ ਦੀਪਕ ਕਮਾਰ ਤੇ ਨੂੰਹ ਪੀਤੀ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰਦੀ ਹਾਂ ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ।

⊳ ਅਸੀਂ, ਤਰਲੋਚਨ ਸਿੰਘ ਪੁੱਤਰ ਧਰਮ ਸਿੰਘ ਤੇ ਅਮ੍ਰਿਤ ਕੌਰ ਪਤਨੀ ਤਰਲੋਚਨ ਸਿੰਘ ਵਾਸੀਆਨ #199, ਵਾਰਡ ਨੂੰ 6, ਨੇੜੇ ਬੇਲਾ ਰੋਡ, ਦਸ਼ਮੇਸ਼ ਨਗਰ, ਰੂਪਨਗਰ ਤਹਿਸੀਲ ਵਾ ਜਿਲਾ ਰੂਪਨਗਰ ਨੇ ਆਪਣੇ ਲੜਕੇ ਰਵਿੰਦਰ ਸਿੰਘ ਤੇ ਨੂੰਹ ਨਿਸ਼ਾ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ -ਮਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

🖛 ਮੈਂ', ਨਾਰੰਗ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਜ਼ਖਵਾਲੀ ਤਹਿਸੀਲ ਵਾ ਜ਼ਿਲਾ ਫਤਿਹਗਤ ਸਾਹਿਬ ਨੇ ਆਪਣੇ ਲੜਕੇ ਗਰਪੀਤ ਸਿੰਘ ਤੇ ਨੰਹ ਹਰਵਿੰਦਰ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖਦ ਜ਼ਿੰਮੇਵਾਰ ਹੋਵੇਗਾ। r ਮੈਂ', ਜਸਵੀਰ ਕੌਰ ਵਿਧਵਾ ਪਿਆਰਾ ਸਿੰਘ ਵਾਸੀ

ਪਿੰਡ ਮਨਸੂਰਦੇਵਾ ਤਹਿ ਜੀਰਾ ਜਿਲਾ ਫਿਰੋਜਪੁਰ ਨੇ ਮਾਪਣੀ ਨੌਹ ਸੰਦੀਪ ਕੌਰ ਪਤਨੀ ਬੇਅੰਤ ਸਿੰਘ, ਮੇਤਰਾ ਸਤਕਰਤਾਰ ਸਿੰਘ ਵਾ ਸਤਨਾਮ ਸਿੰਘ**,** ਪੋਤਰੀ ਕੁਲਵਿੰਦਰ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

ਬੇਦਖਲੀ ਵਾਪਸ

r ਮੈਂ', ਸੰਤੋਸ਼ ਰਾਣੀ ਪਤਨੀ ਪਵਨ ਕੁਮਾਰ ਵਾਸੀ ਮੁਹੱਲਾ ਗੁਰੀਆ ਪੱਤੀ, ਘੜ੍ਹੂੰਆਂ, ਤਹਿਸੀਲ ਖਰੜ, ਜਿਲਾ ਸਾਹਿਬਜਾਦਾ ਅਜੀਤ ਸਿੰਘ ਨਗਰ ਬਿਆਨ ਕਰਦੀ ਹਾਂ ਕਿ ਮੇਰੇ ਪਤੀ ਨੇ ਆਪਣੇ ਲੜਕੇ ਰਾਹੁੱਲ ਕੁਮਾਰ ਨੂੰ ਹਿੰਦੀ ਅਖਬਾਰ ਰਾਹੀਂ ਬੇਦਖਲ ਕੀਤਾ ਸੀ, ਹੁਣ ਇਹ ਮੇਰੇ ਕਹਿਣੇ ਵਿਚ ਹੈ ਮੈਂ ਉਕਤ ਬੇਦਖਲੀ ਵਾਪਿਸ ਲੈਂਦੀ ਹਾਂ

ਮੋਟਰ ਕੁਨੈਕਸ਼ਨ

🕶 ਇਕ ਮੋਟਰ ਕਨੈਕਸ਼ਨ ਸਖਵੀਰ ਸਿੰਘ ਪੱਤਰ ਨੇਤਰ ਵਾਸੀ ਪਿੰਡ ਮਹਿਦੂਦਾ (ਲੁਧਿਆਣਾ) ਖਾਤਾ ਨੰਬਰ K12AP151197Y ਸਮਰੱਥਾ 5 ਬੀਐਚਪੀ ਜੋਕਿ ਸੁਖਵੀਰ ਸਿੰਘ ਪੁੱਤਰ ਨੇਤਰ ਸਿੰਘ ਵਾਸੀ ਪਿੰਡ ਮਹਿਦੂਦਾ (ਲੁਧਿਆਣਾ) ਦੇ ਨਾਮ ਹੈ ਹੁਣ ਇਹ ਕਨੈਸ਼ਨ ਕਰਮਜੀਤ ਕੌਰ ਪਤਨੀ ਸਖਵੀਰ ਸਿੰਘ ਵਾਸੀ ਪਿੰਡ ਬਲਾਲਾ (ਲਧਿਆਣਾ) ਨਾਮ ਹੋਣ ਜਾ ਰਿਹਾ ਹੈ। ਅਗਰ ਕਿਸੇ ਨੂੰ ਨਾਮ ਤਬਦੀਲ ਕਰਨ ਸਬੰਧੀ ਇਤਰਾਜ਼ ਹੋਵੇ ਤਾਂ ਉਹ 15 ਦਿਨ ਦੇ ਅੰਦਰ ਦਫ਼ਤਰ ਕਾਰਜਕਾਰੀ ਅਫਸਰ (S.D.O), ਸਬ

ਆਮ ਸੂਚਨਾ

🕶 ਮੈਂ", Jagdish Kaur Johal ਪਤਨੀ ਗਰਬਚਨ ਸਿੰਘ ਜੌਹਲ ਵਾਸੀ ਐਸਸੀਐਫ 24-25, ਗਿਆਨੀ ਜ਼ੈਲ ਸਿੰਘ ਨਗਰ, ਰੂਪਨਗਰ 140001, ਪੰਜਾਬ ਬਿਆਨ ਕਰਦੀ ਹਾਂ ਕਿ ਨਾਮ Jagdish Kaur Johal, Jagdish Jauhl, ਇਕ ਹੀ ਵਿਅਕਤੀ ਦੇ ਹਨ। ਸਬੰਧਤ ਨੌਟ ਕਰਨ। ▼ I, Shimla Devi W/o Surinder

Singh R/o #58, Gandhi Gali, Ward No. 7, Bir Sanaur, Patiala declare that Shimla Devi and Simli Devi both names are pertain to one and the same person.

ਨਾਂ ਬਦਲੀ

🖛 ਮੈਂ, ਰਵੀ ਦੱਤ ਪੁੱਤਰ ਕ੍ਰਿਸ਼ਨ ਦੱਤ ਵਾਸੀ ਵਾਰਡ ਨੰ: 3, ਮੁਹੱਲਾ ਬੜੀ ਸਰਕਾਰ, ਆਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ, ਪੰਜਾਬ ਨੇ ਆਪਣਾ ਨਾਂ ਬਦਲ ਕੇ ਰਵੀ ਦੱਤ ਪਰਾਸ਼ਰ ਰੱਖ ਲਿਆ ਹੈ। 🖛 ਮੈਂ', ਸਖਵੀਰ ਕੌਰ ਸਰਾਓ ਪਤਨੀ ਸਖਬੀਰ ਸਿੰਘ ਵਾਸੀ ਪਿੰਡ ਅਲੀਪਰ ਤਹਿਸੀਲ ਨਾਭਾ,ਜਿਲਾ ਪਟਿਆਲਾ-147201 ਨੇ ਆਪਣਾ ਨਾਂ ਬਦਲਕੇ ਸੁਖਵੀਰ ਕੌਰ ਰੱਖ ਲਿਆ ਹੈ।

🖛 ਮੈਂ, ਸੁਖਬੀਰ ਸਿੰਘ ਸਰਾਓ ਪੁੱਤਰ ਗੁਰਿੰਦਰ ਸਿੰਘ ਵਾਸੀ ਪਿੰਡ ਅਲੀਪੁਰ ਤਹਿਸੀਲ ਨਾਭਾ,ਜਿਲਾ ਪਟਿਆਲਾ-147201 ਨੇ ਆਪਣਾ ਨਾਂ ਬਦਲਕੇ ਸਖਬੀਰ ਸਿੰਘ ਰੱਖ ਲਿਆ ਹੈ।

🖛 ਮੈਂ, ਸ਼ਸ਼ੀ ਦੱਤ ਪੁੱਤਰ ਸਤਿਆ ਦੇਵ ਸ਼ਰਮਾ ਨਿਵਾਸੀ #6179, ਗਲੀ ਨੰ..3 ਲਕਸ਼ਮੀ ਨਗਰ ਹੈਬੋਵਾਲ ਕਲਾਂ ਲੁਧਿਆਣਾ ਨੇ ਆਪਣਾ ਨਾਮ ਬਦਲਕੇ ਸ਼ਸ਼ੀ ਦੱਤ ਸ਼ਰਮਾ ਰੱਖ ਲਿਆ ਹੈ। 🖛 ਮੈਂ, ਗੁਰਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ

ਵਾਸੀ 1983/59 ਗਲੀ ਨੰ. 8/2, ਗੁਰੂ ਗੋਬਿੰਦ ਸਿੰਘ ਨਗਰ, ਸ਼ਮਿਲਾਪੁਰੀ, ਲੁਧਿਆਣਾ ਨੇ ਅਪਣਾ ਨਾਮ ਗੁਰਵਿੰਦਰ ਸਿੰਘ ਤੋਂ ਬਦਲਕੇ ਗੁਰਵਿੰਦਰ ਸਿੰਘ ਲਦੋਈਏ ਰੱਖ ਲਿਆ ਹੈ। 🕶 ਮੈਂ, ਮੁਹੰਮਦ ਮੁਸ਼ਤਾਕ Mohd. Mushtag

ਜਮਾਲਪੂਰਾ ਮਲੇਰਕੋਟਲਾ ਨੇ ਆਪਣਾ ਨਾਮ ਬਦਲਕੇ ਮਹੰਮਦ ਮਸ਼ਤਾਕ (Mohammad Mushtag ਕਰ ਲਿਆ ਹੈ 🖛 ਮੈਂ, ਜਗਮੇਲ ਸਿੰਘ ਮਾਨਸ਼ਾਹੀਆ ਪੁੱਤਰ

ਪੱਤਰ ਖਲੀਲ ਘਮਿਆਰਾਂ ਵਾਲਾ ਮਹੱਲਾ

ਤਰਸੇਮ ਸਿੰਘ ਵਾਸੀ ਹਾਊਸ ਨੂੰ, 317 ਪਿੰਡ ਜਵਾਹਰਕੇ ਜਿਲਾ ਮਾਨਸਾ ਨੇ ਆਪਣਾ ਨਾਮ ਬਦਲ ਕੇ ਜਗਮੇਲ ਸਿੰਘ ਰੱਖ ਲਿਆ ਹੈ। 🖛 ਮੈੱ. ਅਮੀਸ਼ਾ ਰਾਣੀ ਪਤਨੀ ਅੱਛਰ ਕਮਾਰ

ਵਾਸੀ #389 ਨੇੜੇ ਮਾਤਾ ਗਣੀ ਮੰਦਿਰ, ਅਦਰਸ ਨਗਰ ਮੰਡੀ ਗੋਬਿੰਦਗੜ੍ਹ (ਫਤਿਹਗੜ੍ਹ ਸਾਹਿਬ) ਨੇ ਆਪਣਾ ਨਾਮ ਬਦਲਕੇ ਅਮੀਸ਼ਾ ਰੱਖ ਲਿਆ ਹੈ। 🖛 ਮੈਂ, ਦਿਕਸ਼ਾ ਪੁੱਤਰੀ ਅੱਛਰ ਕੁਮਾਰ ਵਾਸੀ #389 ਨੇੜੇ ਮਾਤਾ ਰਾਣੀ ਮੰਦਿਰ, ਅਦਰਸ਼ ਨਗਰ

ਮੰਡੀ ਗੋਬਿੰਦਗੜ੍ਹ (ਫਤਿਹਗੜ੍ਹ ਸਾਹਿਬ) ਨੇ ਆਪਣਾ ਨਾਮ ਬਦਲਕੇ ਦਿਕਸ਼ਾ ਮਹਨ ਰੱਖ ਲਿਆ ਹੈ। ▼I, PIYUSHA D/O NARESH KUMAR GOSWAMI R/O #2282 NEAR TELEPHONE EXCHANGE, RAJPURA

TEHSIL RAJPURA DISTT PATIALA HAVE CHANGED MY NAME TO PIYUSHA GOSWAMI.

ਵਹੀਕਲ ਟ੍ਰਾਂਸਫਰ

🖛 ਵਹੀਕਲ ਰਜਿ ਨੰ.ਪੀਬੀ11ਏਐਸ7341 ਜੋਕਿ ਰਣਜੀਤ ਸਿੰਘ ਦੇ ਨਾਮ ਹੈ ਉਹਨਾਂ ਦੀ ਮੌਤ 17.4.2015 ਨੂੰ ਹੋਣ ਤੋਂ ਬਾਅਦ ਉਹਨਾਂ ਦੇ ਪਿਤਾ ਭੂਪਿੰਦਰ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਮਕਾਨ ਨੂੰ 222 ਦੇਵੀ ਨਗਰ ਅਵਰਾਵਾਂ ਤਹਿਸੀਲ ਰਾਜਪਰਾ ਜਿਲਾ ਪਟਿਆਲਾ ਨੇ ਇਸ ਵਹੀਕਲ ਨੰ ਆਪਣੇ ਨਾਮ ਕਰਵਾਉਣ ਲਈ ਅਪਲਾਈ ਕੀਤਾ ਹੈ। ਜੇਕਰ ਕਿਸੇ ਨੂੰ ਇਤਰਾਜ ਹੋਵੇ ਤਾਂ ਰੀਜਨਲ ਟਰਾਂਸਪੋਰਟ ਅਥਾਰਟੀ ਪਟਿਆਲਾ ਨਾਲ 15 ਦਿਨਾਂ ਦੇ ਅੰਦਰ ਸੰਪਰਕ ਕਰੇ।

ਇਸ਼ਤਿਹਾਰਾਂ ਸਬੰਧੀ ਜ਼ਰੂਰੀ ਬੇਨਤੀ

ਦੇਸ਼ ਸੇਵਕ ਦੀ ਮੈਨੇਜਮੈਂਟ ਇਸ ਅਖ਼ਬਾਰ 'ਚ ਛਪੇ ਇਸ਼ਤਿਹਾਰਾਂ (ਡਿਸਪਲੇ/ਕਲਾਸੀਫਾਈਡ) ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ ਅਖ਼ਬਾਰ ਇਨਾਂ ਨੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ

ਗੁੰਮਸ਼ੁਦਾ ਦੀ ਤਲਾਸ਼

ਡਵੀਜ਼ਨ ਰਾਮਪੁਰ ਦੌਰਾਹਾ (ਪੀ.ਐਸ.ਪੀ.ਸੀ.ਐਲ)

ਗੁਰਪ੍ਰੀਤ ਸਿੰਘ ਪੁੱਤਰ ਕਲਦੀਪ ਸਿੰਘ ਵਾਸੀ ਪਿੰਡ ਕਸੰਬੜੀ ਥਾਣਾ

16.4.2023

ਦੱਸੇ ਘਰੋਂ ਚਲਾ ਗਿਆ ਹੈ। ਉਮਰ 43

ਦਫ਼ਤਰ ਨਗਰ ਸੁਧਾਰ ਟਰੱਸਟ ਬਰਨਾਲਾ ਪਬਲਿਕ ਨੋਟਿਸ

ਸਕੀਮ ਦੇ ਅਲਾਟੀ ਸ਼ੀ ਮੁਕੰਦ ਸਿੰਘ ਪੁੱਤਰ ਸ਼ੀ ਅਰਜਨ ਸਿੰਘ ਨਾਮ ਪ੍ਰਾਪਰਟੀ ਦਰਜ ਕਰਨ ਸੰਬਧੀ ਕਾਰਵਾਈ ਕੀਤੀ ਜਾਵੇ ੇ ਏਤਰਾਜ ਇਸ਼ਤਿਹਾਰ ਪ੍ਰਕਾਸ਼ਤ ਹੋਣ ਤੋਂ 30 ਦਿਨਾਂ ਦੇ ਅੰਦਰ ਅੰਦਰ ਨਿਮਨਹਸਤਾਖਰ ਪਾਸ ਪੇਸ਼ ਕੀਤਾ ਜਾਵੇ। ਬਾਅਦ ਗੁਜ਼ਰਨੇ ਮਿਆਦ ਕੋਈ ਇਤਰਾਜ ਨਹੀਂ ਸੁਣਿਆ ਜਾਵੇਗਾ ਅਤੇ ਇੰਦਰਾਜ ਮਾਲਕੀ ਦਰਜ ਕਰਨ ਸਬੰਧੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਕਾਰਜ ਸਾਧਕ ਅਫ਼ਸਰ

PUBLIC NOTICE

ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰ ਲੈਣ। Original previous Sale Deed no. 1185 dated 13 06-2006 of the property measuring 200 sq. yards, Plot no. 176, along with the construction of a House upon it, situated at Park Avenue, Faridko - vide jamabandi for the year/s 2019-20, bounded as: East: Plot no. 175 -side 60 feet, West: Plot no.

177 -side 60 feet, North: Passage 30 feet wide

side 30 feet. South: Plot no. 165 -side 30 feet and

wned by Raj Kiran Singh son of Balvir Singh son

of Kashmir Singh, resident/s of V. Kathgarh Tehsil

Jalalabad District Fazilka is missing. A Lost

ਬਡਾਲੀ ਆਲਾ ਸਿੰਘ ਜ਼ਿਲ੍ਹਾ ਫ਼ਤਹਿਗੜ ਸਾਹਿਬ ਮਿਤੀ ਸ਼ਾਮ 4 ਵਜੇ ਬਿਨਾ

ਨਾਲ ਸੰਪਰਕ ਕਰੇ।



ਸਾਲ, ਕੱਦ 5 ਫੁੱਟ 6 ਇੰਚ, ਕਣਨਬੈਨਾਂ ਰੰਗ, ਚਿੱਟਾ ਕੁੜਤਾ ਪੰਜਾਮਾ ਪਾਇਆ, ਸਿਰ ਤੇ ਕਾਲੇ ਰੰਗ ਦਾ ਪਰਨਾ, ਪੈਰਾ ਵਿਚ ਚੱਪਲਾ ਤੇ ਪੇਟ ਦੇ ਸੱਜੇ ਪਾਸੇ ਕਰੰਟ ਨਾਲ ਜਲੇ ਦਾ ਨਿਸ਼ਾਨ ਹੈ।ਜੇਕਰ ਕਿਸੇ ਨੇ ਵੇਖਿਆ ਹੋਵੇ ਜਾਂ ਕਿਸੇ ਉਸ ਬਾਰੇ ਪਤਾ ਹੋਵੇ ਤਾਂ ਉਪਰੋਕਤ ਪਤੇ ਤੇ ਜਾਂ ਮੋਬਾਇਲ ਨੂੰ 8360262439 ਤੇ ਸੰਪਰਕ ਕਰੇ।

ਹਰ ਆਮ ਵਾ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਲਾਟ ਨੰ 301, ਵਾਕਿਆ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨਗਰ

ਈ ਮੌਤ ਮਿਤੀ : 29.05.2005 ਨੂੰ ਹੋਈ ਬਾਰੇ ਦੱਸ ਕਿ ਉਨ੍ਹਾਂ ਦੇ ਪੱਤਰ ਸ਼ੀ ਅਜਿਦਰਪਾਲ ਸਿੰਘ ਪੱਤਰ ਸ਼ੀ ਮਕੰਦ ਸਿੰਘ ਵਾਸ ਰਨਾਲਾ ਨੇ ਇਦਰਾਜ ਮਾਲਕੀ ਆਪਣੇ ਨਾਮ ਦਰਜ਼ ਕਰਨ ਦ ਮੰਗ ਕੀਤੀ ਹੈ। ਬਿਨੈਕਾਰ ਨੇ ਦਰਖਾਸਤ ਨਾਲ ਮਾਣਯੋਰ ਮੈਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ ਬਰਨਾਲਾ) ਜੰ ਵੱਲੋਂ ਦਾਵਾ ਨੰ: ਸੀਐਸ/740/2022 ਦੇ ਫੈਸਲਾ ਮਿਤੰ 07.02.2023 ਪੇਸ਼ ਕੀਤਾ ਹੈ। ਜਿਸ ਅਨੁਸਾਰ ਮਾਣਯੋਗ ਕੋਰਟ ਨਗਰ ਸੁਧਾਰ ਟਰੱਸਟ ਬਰਨਾਲਾ (ਡਿਫੈਡੈਂਟ ਨੰ: 01 ਅਤੇ 02 ਨੂੰ ਹਦਾਇਤ ਕੀਤੀ ਹੈ ਕਿ ਸ਼ੀ ਅਜਿਦਰਪਾਲ ਸਿੰਘ (ਪਲੈਨਟਿਫ ਡਿਫੈਡੈਂਟ ਨੰ: 01 ਅਤੇ 02 ਟਰੱਸਟ ਹੈ ਅਤੇ ਪਲੈਨਟਿਫ ਮਜਿੰਦਰਪਾਲ ਸਿੰਘ ਪੁੱਤਰ ਮੁਕੰਦ ਸਿੰਘ ਹਨ। ਇਸ ਤੋਂ ਬਿਨ੍ਹ ਡਿਫੈਡੈਂਟ ਨੰ: 03 ਅਤੇ 04 ਕਮਵਾਰ ਰਜਿੰਦਰ ਕੌਰ ਪੱਤਰੀ ਮਕੰਦ ਸਿੰਘ ਅਤੇ ਜਸਵਿੰਦਰਪਾਲ ਕੌਰ ਪੁੱਤਰੀ ਮੁਕੰਦ ਸਿੰਘ ਦੋਨ ਵੱਲੋਂ ਤਸ਼ਦੀਕਸ਼ਦਾ ਬਿਆਨ ਹਲਫੀਆ ਦਫ਼ਤਰ ਪ੍ਰਾਪਤ ਹੋਏ ਹਨ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਅਗਰ[ੇ] ਕੋਰਟ ਚੇ ਫ਼ੇਸਲੇ ਅਨੁਸਾਰ ਪਲਾਟ ਨੰ: 301,22 ਏਕੜ ਸਕੀਮ ਸਾਡੇ ਭਰ ਜ਼ੀ ਅਜਿੰਦਰਪਾਲ ਸਿੰਘ ਦੇ ਨਾਮ ਟਰੱਸਟ ਰਿਕਾਰਡ ਵਿੱਚ ਦਰ_ਾ ਹਦਾ ਹੈ ਤਾਂ ਸਾਨੰ ਕੋਈ ਇਤਰਾਜ ਨਹੀਂ ਹੈ। ਬਿਨੈਕਾਰ ਨੇ ਦਵਿੰਦਰ -ਕੌਰ ਪਤਨੀ ਮਕੌਦ ਸਿੰਘ ਦੀ ਮੌਤ ਦਾ ਸਰਟੀਫਿਕੇਟ ਵੀ ਪੇਸ਼ ਕੀਤਾ ਹੈ। ਹੁਣ ਟਰੋਸਟ ਰਿਕਾਰਡ ਵਿੱਚ ਉਕਤ ਅਨੁਸਾ ਾਣਯੋਗ ਕੌਰਟ ਦੇ ਹੁਕਮਾਂ ਅਨੁਸਾਰ ਪਲਾਟ ਨੈ: 301, ਸ਼ਹੀ। ਸੇਵਾ ਸਿੰਘ ਠੀਕਰੀਵਾਲਾ ਨਗਰ ਸਕੀਮ ਦੀ ਮਾਲਕੀ ਸ਼ੰ ਮਜਿੰਦਰਪਾਲ ਸਿੰਘ ਪੁੱਤਰ ਸ਼੍ਰੀ ਮੁਕੰਦ ਸਿੰਘ ਵਾਸੀ ਪਲਾਟ ਨੂੰ 301,22 ਏਕੜ ਸਕੀਮ ਬਰਨਾਲਾ ਦੇ ਨਾਮ ਦਰਜ ਹੋਣ ਸੰਬੰਧ ਮਗਰ ਕਿਸੇ ਨੂੰ ਕੋਈ ਇਤਰਾਜ ਹੈ ਤਾਂ ਸਬੂਤਾਂ ਸਹਿਤ ਲਿਖਤੀ

Information Report has been filed at Community Policing Wing, Punjab LR N: 136908/2021 dated 03-05-2021. Anyone having any objection regarding the mortgage of this property with State Bank of India, Branch The Mall, Faridkot, Branch Code: 50051 may respond or raise objection within 15 days to Adv. Ánkit Manchanda, District Courts Faridkot. Mob: 98152-62627.

ਪਬਲਿਕ ਨੌਟਿਸ ਸਨਮੁੱਖ ਸ੍ਰੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ



ਸਵ. ਸੀ ਅਸ਼ੋਕ ਭਾਟੀਆ ਦੀ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ। - · · ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ

ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸ੍ਰੀ ਅਸ਼ੋਕ ਭਾਟੀਆ ਰਿਹਾਇਸੀ ਸਾਈਟ ਨੂੰ 203, ਸੈਕਟਰ 20–ਏ, ਚੈਡੀਗੜ੍ਹ ਦੇ 33.33 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਕੈਵਲ ਭਾਟੀਆ, ਪਿੰਸੀ ਜੇਟਲੀ, ਅਮਰਦੀਪ ਭਾਟੀਆ, ਪ੍ਰੀਤੀ ਚੁੱਘ ਨੇ ਦਸਿਆ ਹੈ ਕਿ ਸ੍ਰੀ ਅਸ਼ੋਕ ਭਾਟੀਆ ਦੀ ਮੌਤ ਮਿਤੀ 16.08.2019 ਨੂੰ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਦਸਿਆ ਹੈ ਕਿ ਮਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੰਨੀ ਵਾਰਸ ਹਨ : 1. ਅਮਰਦੀਪ ਭਾਟੀਆ–ਪੱਤਰ, 2. ਪਿੰਸੰ ਜੇਟਲੀ-ਪੱਤਰੀ, 3. ਕੰਵਲ ਭਾਟੀਆ-ਪਤਨੀ, 4. ਪੀਤੀ ਚੱਘ-ਪੁੱਤਰੀ, ਹੁਣ, ਕੈਵਲ ਭਾਟੀਆ, ਪ੍ਰਿੰਸੀ ਜੇਟਲੀ, ਅਮਰਦੀਪ ਭਾਟੀਆ, ਪ੍ਰੀਤੀ ਚੁੱਘ ਨੇ ਸਵ. ਸ੍ਰੀ ਅਸ਼ੋਕ ਭਾਟੀਆ ਦੀ ਮਲਕੀਅਤ ਰਿਹਾਇਸੀ ਸਾਈਟ ਨੂੰ 203, ਸੈਕਟਰ 20-ਏ, ਚੰਡੀਗੜ ਦੇ 33.33 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਾ ਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਸਾਇਦਾਦ ਦਾ ਇੰਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ ਮੈਜਿਸਟ੍ਰੇਟ/ਨੋਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸੇ ਦਾਅਵੇ ਨੂੰ ਮੈਨਿਆ ਨਹੀਂ ਜਾਵੇਗਾ।

ਯੂ.ਟੀ., ਚੰਡੀਗੜ੍ਹ ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

ਸ਼ੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ

ਨ ਮੰਨਿਆ ਨਹੀਂ ਜਾਵੇਗਾ।

ਕਾਰਜ ਦਾ ਨਾਂ

ਬੋਲੀ ਜਮ੍ਹਾ ਸਾਰਣੀ (ਆਨ ਲਾਈਨ)

ਬੋਲੀ ਖਲਣ ਦੀ ਮਿਤੀ (ਆਨਲਾਈਨ)

25.04.2023

10:00 ਵਜੇ

ਨੌਂਟ :-1) ਟੈਂਡਰ ਨੌਟਿਸ ਸਮੇਤ ਨਿਯਮ ਅਤੇ ਸ਼ਰਤਾਂ ਵੈਬਸਾਈਟ www.chandigarh.gov.in ਜਾਂ etenders.chd.nic.in 'ਤੇ ਉਪਲੱਬਧ /ਅਪਲੋਡ ਹਨ। ਐਮਸੀਪੀਐਚ ਮੰਡਲ ਨੰ: 3, ਕਮਰਾ ਨੰ: 1, ਵਾਟਰ ਵਰਕਸ, ਸੈਕਟਰ 37, ਚੰਡੀਗੜ੍ਹ

ਕਾਰਜਦਾਰੀ ਇੰਜੀਨਅਰ-ਐਮਸੀਪੀਐਚ ਮੰਡਲ ਨੰ: 1

1. ਐਸਡੀਈ ਐਮਸੀਪੀਐਚ ਉਪ ਮੰਡਲ ਨੰ: 22, ਚੰਡੀਗੜ੍ਹ ਦੇ ਅਧਿਕਾਰ ਖੇਤਰ ਤਹਿਤ ਪਿੰਡ ਦੜ੍ਹਆ, ਮੌਲੀ ਜਗਰਾਂ ਅਤੇ ਰਾਏਪੁਰ ਕਲਾਂ ਵਿਖੇ ਡੀਜ਼ਲ, 12 ਘੰਟਿਆਂ ਲਈ ਡਰਾਇਵਰ ਦੇ ਖਰਚੇ ਸਮੇਤ ਟ੍ਰੈਕਟਰ ਦੁਆਰਾ ਸੰਚਾਲਿਤ ਵਾਟਰ ਟੈਂਕਰ ਦੀ ਸੇਵਾ ਮੁਹੱਈਆ ਕਰਵਾਉਣਾ। (ਵੱਲ : ਮਾਲੀਆ ਮੁਖੀ) ਅਨੁਮਾਨਤ ਰਕਮ : ਰੂ. 14,64,000/-

ਈਐਮਡੀ : ਰੂ. 29,280/-ਸਮਾਂ ਸੀਮਾ : 122 ਦਿਨ

6:55 ਵਜੇ

ਨੌਡਲ ਅਫ਼ਸਰ-ਕਮ-ਕਾਰਜਕਾਰੀ ਇੰਜੀਨੀਅਰ

ਸਥਾਨ : ਲੁਧਿਆਣਾ ਮਿਤੀ: 17.4.2023

ਬੱਸਾਂ ਦੇ ਚਲਾਣ ਕੀਤੇ ਜਾਣ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਪਾਸੋਂ ਕੋਵਿਡ ਵੈਕਸੀਨੇਸ਼ਨ, ਟੈਸਟਿੰਗ ਅਤੇ ਕੋਵਿਡ ਕੇਸਾਂ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਅਤੇ ਇੱਥੇ ਆਉਣ ਵਾਲੇ ਮਰੀਜ਼ਾਂ ਬਾਰੇ ਜਾਣਕਾਰੀ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਦੇ ਵਿੱਤ ਸਕੱਤਰ ਕੇਵਲ ਕ੍ਰਿਸ਼ਨ ਗਰਗ ਨੇ ਬਜ਼ੁਰਗਾਂ ਦੀ ਦੌੜ 'ਚ ਜਿੱਤਿਆ ਸੋਨ ਤਮਗਾ

ਜਿੱਤਿਆ, ਇਸ ਬਾਬਾ ਸੁਖਦਰਸ਼ਨ ਸਿੰਘ ਸੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸਰਪੁਸਤ ਨੇ ਦੂਜੇ ਸਥਾਨ ਤੇ ਆ ਕੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਪਟਵਾਰੀ ਜੀਵਨ ਲਾਲ ਕਾਂਸੀ ਦਾ ਤਗਮਾ ਜਿੱਤ ਕੇ ਤੀਸਰੇ ਸਥਾਨ ਤੇ ਰਹੇ। ਇਸ ਤਰ੍ਹਾਂ ਅਨੇਕਾਂ ਤਰ੍ਹਾਂ ਦੀਆਂ ਹੋਰ ਖੇਡਾਂ ਦੇ ਮੁਕਾਬਲੇ ਵੀ ਹੋਏ। ਇਸ ਤਰ੍ਹਾਂ 6 ਮਹੀਨਿਆਂ ਦੇ ਨੰਨੇ ਮੰਨੇ ਬੱਚਿਆਂ ਨੇ ਰੜ ਕੇ ਦੌੜ ਲਾਈ ਜਿਸ ਵਿੱਚ ਹਿੰਮਤਵੀਰ ਨੇ ਗੋਲਡ ਅਤੇ ਹਯਾਤ ਨੇ ਸਿਲਵਰ ਮੈਡਲ ਜਿੱਤਿਆ। ਇਸ ਮੌਕੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਰਜਿ ਬਰਨਾਲਾ ਦੇ ਪ੍ਰਧਾਨ ਸਖਵਿੰਦਰ ਸਿੰਘ ਭੰਡਾਰੀ, ਦਵਿੰਦਰ ਕੌਰ ਮਾਟੀ

ਆਈ ਈ ਆਰ ਟੀ ਅਧਿਆਪਕਾ ਸ਼ਹਿਣਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੁਰਿੰਦਰ ਨੰਦਰਾ,ਮਾਸਟਰ ਮਹਿੰਦਰ ਸਿੰਘ ਸੇਖੋਂ, ਕ੍ਰਿਸ਼ਨ ਸ਼ਰਮਾ,ਪਵਨ ਬਦਰਾ, ਪੇਮ ਕਮਾਰ ਬਦਰਾ, ਮਹਿੰਦਰਪਾਲ ਗਰਗ, ਹੇਮ ਰਾਜ ਵਰਮਾ, ਮੋਨਿਕਾ ਗਰਗ, ਆਸ਼ਾ ਵਰਮਾ, ਜੀਵਨ ਬਦਰਾ, ਨਰੇਸ਼ ਗੋਇਲ ਮੇਜਰ ਸਿੰਘ, ਕਲਦੀਪ ਸਿੰਘ, ਭਾਰਤ ਭੂਸ਼ਨ ਸਕਿੰਟੂ, ਆਦਿ ਹਾਜ਼ਰ ਸਨ।

36 ਗ੍ਰਾਮ ਹੈਰੋਇਨ ਤੇ 15 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਔਰਤ ਗ੍ਰਿਫ਼ਤਾਰ ਪੱਤਨੀ ਸੂਰਜੀਤ ਸਿੰਘ ਵਾਸੀ ਪਿੰਡ ਮਹਾਲਮ ਉਰਫ ਚੌਕ ਬਲੋਚਾ ਨੂੰ ਕਾਬੂ ਕਰਕੇ ਇਸ ਔਰਤ ਦੇ ਖਿਲਾਫ ਧਾਰਾ 21/61/85 ਐਨ.ਡੀ.ਪੀ.ਐਸ. ਐਕਟ ਤਹਿਤ ਮਕੱਦਮਾ ਦਰਜ ਕੀਤੀ ਗਿਆ ਹੈ ਅਤੇ ਪਲਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਵਰਧਮਾਨ ਸਪੈਸ਼ਲ ਸਟੀਲ ਲਿਮਿਟਡ ਰਜਿਸਟਰਡ ਦਫਤਰ : ਚੰਡੀਗੜ੍ਹ ਰੋਡ, ਲੁਧਿਆਣਾ ਪੰਜਾਬ, ਭਾਰਤ- 141010

CIN:L27100PB2010PLC033930. ਵੋਨ ਨੂੰ . 91-161-2228943. ਫੈਕਸ: 91-161-2601048 E-mail: secretarial.lud@vardhman.com; Website:www.vardhman.com

ਮੈਂਬਰਾਂ ਨੂੰ ਇਸ ਦੁਆਰਾ ਸੂਚਿਤ ਕੀਤਾ ਜਾਂਦਾ ਹੈ ਕਿ ਉਕਤ ਨੋਟਿਸ ਵਿੱਚ ਨਿਰਧਾਰਤ ਮਤਿਆਂ 'ਤੇ ਮੈਂਬਰਾਂ ਦੀ ਮਨਜੂਰੀ ਲੈਣ ਲਈ ਇੱਕ ਡਾਕ ਬੈਲਟ ਨੋਟਿਸ ਉਨ੍ਹਾਂ ਮੈਂਬਰਾਂ ਨੂੰ ਇਲੈਕਟਾਨਿਕ ਰੂਪ ਵਿੱਚ ਸੁੱਕਰਵਾਰ, 7 ਅਪ੍ਰੈਲ, 2023, ਜੋ ਕਟ ਆਫ ਮਿਤੀ ਨੂੰ ਭੇਜੇ ਗਏ ਹਨ ਜਿਨ੍ਹਾਂ ਦਾ ਈ-ਮੌਲ ਪਤਾ ਡਿਪਾਜਟਰੀ∕ਡਿਪਾਜਟਰੀ ਭਾਗੀਦਾਰਾਂ, ਸੇਅਰ ਟ੍ਰਾਂਸਫਰ ਏਜੰਟ ਜਿਵੇਂ ਅਲੰਕਿਤ ਅਸਾਈਨਮੈਂਟਸ ਲਿਮਿਟੇਡ ਅਤੇ ਕੰਪਨੀ ਨਾਲ ਰਜਿਸਟਰ ਹੈ।ਕੰਪਨੀ ਨੇ ਪੋਸਟਲ ਬੈਲਟ ਨੋਟਿਸ ਨੂੰ ਇਲੈਕਟ੍ਰਾਨਿਕ ਰੂਪ

ਪੋਸਟਲ ਬੈਲਟ ਨੌਟਿਸ ਕੰਪਨੀ ਦੀ ਵੈੱਬਸਾਈਟ www.vardhman.com 'ਤੇ ਅਤੇ ਸਟਾਕ ਮੈਕਸਚੇਂਜ ਦੀ ਵੈੱਬਸਾਈਟ ਜੋਕਿ ਬੀਐਸਈ ਲਿਮਟਿਡ ਅਤੇ ਨੈਸਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਿਟੇਡ ਕ੍ਮਵਾਰ www.bseindia.com ਅਤੇ www.nseindia.com 'ਤੇ ਅਤੇ ਸੈਂਟਰਲ ਡਿਪਾਜਟਰੀ ਸਰਵਿਸਿਜ (ਇੰਡੀਆ) ਲਿਮਿਟੇਡ (ਸੀਡੀਐਸਐਲ) ਦੀ ਵੈੱਬਸਾਈਟ www.evotingindia.com 'ਤੇ ਉਪਲਬਧ ਹੈ। ਜਿਨ੍ਹਾਂ ਮੈਂਬਰਾਂ ਨੂੰ ਪੋਸਟਲ ਬੈਲਟ ਨੋਟਿਸ ਪ੍ਰਾਪਤ ਨਹੀਂ ਹੋਇਆ ਹੈ, ਉਹ ਇਸ ਨੂੰ ਉਪਰੋਕਤ ਵੈੱਬਸਾਈਟਾਂ ਤੋਂ ਡਾਊਨਲੋਡ ਕਰ ਸਕਦੇ ਹਨ। ਪੋਸਟਲ ਬੈਲਟ ਨੋਟਿਸ ਵਿੱਚ ਦਰਸਾਏ ਗਏ ਦਸਤਾਵੇਜ ਇਲੈਕਟਾਨਿਕ ਤੌਰ 'ਤੇ ਜਾਂਚ ਲਈ

ਉਪਲਬੱਧ ਹਨ।

ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੁਆਰਾ ਜਾਰੀ ਲਾਗੂ ਸਰਕੂਲਰ ਦੇ ਅਨੁਸਾਰ, ਕੰਪਨੀ ਆਪਣੇ ਮੈਂਬਰਾਂ ਨੂੰ ਸਿਰਫ ਇਲੈਕਟ੍ਰਾਨਿਕ ਸਾਧਨਾਂ ("ਈ-ਵੋਟਿੰਗ") ਦੁਆਰਾ ਉਕਤ ਪੋਸਟਲ ਬੈਲਟ ਨੋਟਿਸ ਵਿੱਚ ਪ੍ਰਸਤਾਵਿਤ ਮਤਿਆਂ 'ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ ਅਤੇ ਪੋਸਟਲ ਬੈਲਟ ਨੌਟਿਸ ਦੀਆਂ ਹਾਰਡ ਕਾਪੀਆਂ ਅਤੇ ਪੋਸਟਲ ਬੈਲਟ ਫਾਰਮ ਅਤੇ ਪ੍ਰੀ-ਪੇਡ ਵਪਾਰਕ ਲਿਫਾਫੇ ਇਸ ਡਾਕ ਬੈਲਟ ਲਈ ਮੈਂਬਰਾਂ ਨੂੰ ਨਹੀਂ ਭੇਜੇ ਜਾਣਗੇ। ਮੈਂਬਰਾਂ ਦੀ ਸਹਿਮਤੀ ਜਾਂ ਅਸਹਿਮਤੀ ਦਾ ਸੰਚਾਰ ਰਿਮੋਟ ਈ-ਵੋਟਿੰਗ ਪੁਕਿਰਿਆ ਦੁਆਰਾ ਹੀ ਹੋਵੇਗਾ। ਕੰਪਨੀ ਨੇ ਈ-ਵੋਟਿੰਗ ਸਹੂਲਤ ਪ੍ਰਦਾਨ ਕਰਨ ਲਈ ਸੀਡੀਸੀਐਲ ਏਜੰਸੀ ਦੇ ਤੌਰ 'ਤੇ ਸੇਵਾਵਾਂ ਲਈਆਂ ਹਨ। ਇਲੈਕਟ੍ਰਾਨਿਕ ਮੋਡ ਰਾਹੀਂ ਵੋਟਿੰਗ ਮੰਗਲਵਾਰ, 18 ਅਪ੍ਰੈਲ, 2023 (ਸਵੇਰੇ 9:00 ਵਜੇ) ਤੋਂ ਸਰ ਹੋਵੇਗੀ ਅਤੇ ਬੁੱਧਵਾਰ, 17 ਮਈ, 2023 (ਸਾਮ 5:00 ਵਜੇ) ਨੂੰ ਸਮਾਪਤ ਹੋਵੇਗੀ।

ਡੀਮੈਟਰੀਅਲਾਈਜਡ ਮੋਡ, ਫੀਜੀਕਲ ਮੋਡ ਵਿੱਚ ਸੇਅਰ ਰੱਖਣ ਵਾਲੇ ਮੈਂਬਰਾਂ ਅਤੇ ਜਿਨ੍ਹਾਂ ਮੈਂਬਰਾਂ ਨੇ ਆਪਣਾ ਈ-ਮੇਲ ਪਤਾ ਰਜਿਸਟਰ ਨਹੀਂ ਕੀਤਾ ਹੈ, ਦੁਆਰਾ ਈ-ਵੋਟਿੰਗ ਦਾ ਤਰੀਕਾ ਪੋਸਟਲ ਬੈਲਟ ਨੋਟਿਸ ਵਿੱਚ ਪਦਾਨ ਕੀਤਾ ਗਿਆ ਹੈ।

ਦੀ ਸੂਚੀ ਵਿੱਚ ਦਰਜ ਹੈ, ਸਿਰਫ ਈ-ਵੋਟਿੰਗ ਦੇ ਉਦੇਸ਼ ਲਈ ਯੋਗ ਮੰਨਿਆ ਜਾਵੇਗਾ। ਵੋਟਿੰਗ ਅਧਿਕਾਰ ਕਟ-ਆਫ ਮਿਤੀ 'ਤੇ ਕੰਪਨੀ ਦੀ ਅਦਾਇਗੀ ਕੀਤੀ ਇਕੁਇਟੀ ਸੇਅਰ ਪੁੰਜੀ ਦੇ ਅਨੁਪਾਤ ਵਿੱਚ ਹੋਣਗੇ। ਇੱਕ ਵਿਅਕਤੀ ਜੋ ਕੱਟ-ਆਫ ਮਿਤੀ 'ਤੇ ਮੈਂਬਰ ਨਹੀਂ ਹੈ, ਉਹ ਇਸ ਨੋਟਿਸ ਨੂੰ ਸਿਰਫ ਜਾਣਕਾਰੀ ਦੇ ਉਦੇਸ਼ ਲਈ ਵਰਤੇਗਾ।

ਦਾ ਨਾਮ, ਸੇਅਰ ਸਰਟੀਫਿਕੇਟ ਦੀ ਸਕੈਨ ਕੀਤੀ ਕਾਪੀ (ਅੱਗੇ ਅਤੇ ਪਿੱਛੇ), ਪੈਨ (ਪੈਨ ਕਾਰਡ ਦੀ ਸਵੈ-ਤਸਦੀਕਸੂਦਾ ਸਕੈਨ ਕੀਤੀ ਕਾਪੀ), ਆਧਾਰ (ਆਧਾਰ ਦੀ ਸਵੈ-ਤਸਦੀਕਸੂਦਾ ਸਕੈਨ ਕੀਤੀ ਕਾਪੀ) ਈਮੇਲ secretarial.lud@vardhman.com/rta@alankit.com. 'ਤੇ ਭੇਜੋ।

ਮਿਤੀ ਜੋ ਕਿ ਬੁੱਧਵਾਰ, 17 ਮਈ , 2023 ਨੂੰ ਪਾਸ ਕੀਤਾ ਗਿਆ ਹੈ।ਈ-ਵੋਟਿੰਗ ਦਾ ਨਤੀਜਾ ਈ-ਪ੍ਰਕਿਰਿਆ ਦੀ ਸਮਾਪਤੀ ਤੋਂ 2 ਕੰਮਕਾਜੀ ਦਿਨਾਂ ਨੂੰ ਜਾਂ ਇਸ ਤੋਂ ਪਹਿਲਾਂ ਘੋਸਿਤ ਕੀਤਾ ਜਾਵੇਗਾ ਅਤੇ ਕੰਪਨੀ, ਸੀਡੀਐਸਐਲ ਅਤੇ ਸਟਾਕ ਐਕਸਚੇਂਜ ਦੀ ਵੈਬਸਾਈਟ, ਜਿੱਥੇ ਕੰਪਨੀ ਦੇ ਸੇਅਰ ਸਚੀਬੱਧ ਹਨ 'ਤੇ ਜਾਂਚਕਰਤਾ ਦੀ ਰਿਪੋਰਟ ਦੇ ਨਾਲ ਪਦਰਸਿਤ ਕੀਤਾ ਜਾਵੇਗਾ।

ਹਨ, ਤਾਂ ਤੁਸੀਂ helpdesk.evoting@cdslindia.com 'ਤੇ ਈਮੇਲ ਲਿਖ ਸਕਦੇ ਹੋ ਜਾਂ 022- 23058738 ਅਤੇ 022-23058542/43 'ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਹੇਠਾਂ ਦਿੱਤੇ ਪਤੇ 'ਤੇ ਸੰਪਰਕ ਕਰ ਸਕਦੇ ਹੋ। ਸੰਪਰਕ ਵਿਅਕਤੀ: ਮਿਸ. ਸੋਨਮ ਤਨੇਜਾ

> ਸਹੀ / (ਸੋਨਮ ਤਨੇਜਾ

ਦਫ਼ਤਰ ਰਜਿਸਟਰਡ ਹੈ ਗਵਾਚ ਗਈ ਹੈ। 3. ਇਹ ਕਿ ਮੈਂ ਦੱਸੀ ਅਸਲ ਟ੍ਰਾਂਸਫਰ ਲੈਟਰ ਨੰ ਪੰਜਾਬ ਵਿਖੇ ਦਰਜ ਕਰਵਾ ਦਿੱਤੀ ਹੈ। 4. ਇਹ ਕਿ ਦੱਸੀ ਜਾਇਦਾਦ ਕਿਸੇ ਵੀ ਵਿੱਤੀ ਸੰਸਥਾ/ਬੈਂਕ

ਕੋਲ ਗਿਰਵੀ ਨਹੀਂ ਹੈ। ਹਣ ਇਸ ਨੋਟਿਸ ਰਾਹੀਂ ਆਮ ਜਨ ਸਧਾਰਨ ਬੈਂਕਾਂ ਵਿੱਤੀ ਸੰਸਥਾਵਾਂ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਇਸ ਸੰਬੰਧੀ ਜੇਕਰ ਕੋਈ ਇਤਰਾਜ਼ ਹੈ ਤਾਂ ਲਿਖਤੀ ਤੌਰ 'ਤੇ ਇਸ ਨੋਟਿਸ ਦੇ ਪਕਾਸ਼ਨ ਦੀ ਮਿਤੀ ਤੋਂ 7 ਦਿਨਾਂ ਦੇ ਅੰਦਰ ਨਿਮਨਹਸਤਾਖਰੀ ਨੂੰ ਜਮ੍ਹਾ ਕਰਵਾਇਆ ਜਾਵੇ। ਜਿਸ ਵਿੱਚ ਅਸਫਲ ਰਹਿਣ 'ਤੇ ਇਹ ਮੈਨ ਲਿਆ ਜਾਵੇਗਾ ਕਿ ਕਿਸੇ ਵਿਅਕਤੀ ਦਾ ਕੋਈ ਇਤਰਾਜ ਨਹੀਂ ਹੈ ਅਤੇ ਕਰਜਦਾਰ ਨੂੰ ਕਰਜਾ ਜਾਰੀ ਕਰ ਦਿੱਤਾ ਜਾਵੇਗਾ।

ਬਾਂਚ ਮੈਨੇਜਰ ਦਾ ਨਾਂ : ਪ੍ਰਿਯਾ ਅਵੱਸਥੀ ਅਹੁੱਦਾ : ਸੀਨੀਅਰ ਬ੍ਰਾਂਚ ਮੈਨੇਜਰ ਬਾਂਚ ਦਾ ਪਤਾ : ਬੈਂਕ ਆਫ ਇਡੀਆ, ਐਸਸੀਓ 323, ਸੈਕਟਰ 40ਡੀ, ਚੰਡੀਗੜ੍ਹ 160036

Vardhmān

ਪੋਸਟਲ ਬੈਲਟ ਨੋਟਿਸ

ਵਿਚ ਭੇਜਣ ਦਾ ਕਾਰਜ ਸੋਮਵਾਰ, ਮਿਤੀ 17 ਅਪ੍ਰੈਲ, 2023 ਨੂੰ ਪੂਰਾ ਕਰ ਲਿਆ ਹੈ।

ਈ-ਵੋਟਿੰਗ ਲਈ ਹਿਦਾਇਤਾਂ :

ਉਪਰੋਕਤ ਮਿਤੀ ਅਤੇ ਸਮੇਂ ਤੋਂ ਬਾਅਦ ਈ-ਵੋਟਿੰਗ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਅਤੇ ਉਪਰੋਕਤ ਮਿਆਦ ਦੀ ਸਮਾਪਤੀ 'ਤੇ ਈ-ਵੋਟਿੰਗ ਮਾਡਿਉਲ ਨੂੰ ਸੀਡੀਐਸਐਲ ਦੁਆਰਾ ਤੁਰੰਤ

ਇੱਕ ਵਿਅਕਤੀ, ਜਿਸ ਦਾ ਨਾਮ ਕੱਟ-ਆਫ ਮਿਤੀ 'ਤੇ ਮੈਂਬਰਾਂ ਦੇ ਰਜਿਸਟਰ ⁄ਲਾਭਕਾਰੀ ਮਾਲਕਾਂ

ਈ-ਮੇਲ ਪਤੇ ਨੂੰ ਰਜਿਸਟਰ ਕਰਨ/ਅਪਡੇਟ ਕਰਨ ਦਾ ਤਰੀਕਾ:

ਉ. ਭੌਤਿਕ ਸੇਅਰਧਾਰਕਾਂ ਲਈ– ਕਿਰਪਾ ਕਰਕੇ ਲੋੜੀਂਦੇ ਵੇਰਵੇ ਜਿਵੇਂ ਕਿ ਫੋਲੀਓ ਨੰਬਰ, ਸੇਅਰਧਾਰਕ

ਨੂੰ ਤੁਹਾਡੇ ਸਬੰਧਤ ਡਿਪਾਜਟਰੀ ਭਾਗੀਦਾਰ (ਡੀਪੀ) ਨਾਲ ਅਪਡੇਟ ਕਰੋ। ਮਤਾ. ਜੇਕਰ ਪਵਾਨ ਕੀਤਾ ਜਾਂਦਾ ਹੈ. ਤਾਂ ਇਹ ਮੰਨਿਆ ਜਾਵੇਗਾ ਕਿ ਈ-ਵੋਟਿੰਗ ਦੀ ਆਖਰੀ

ਅਹਦਾ : ਕੰਪਨੀ ਸਕੱਤਰ

ਕੰਪਨੀ ਸਕੱਤਰ

ਅ. ਡੀਮੈਟ ਸੇਅਰਧਾਰਕਾਂ ਲਈ - ਕਿਰਪਾ ਕਰਕੇ ਆਪਣੀ ਈਮੇਲ ਆਈਡੀ ਅਤੇ ਮੋਬਾਈਲ ਨੰਬਰ

. ਮੈਸ. ਹਰਸ਼ ਗੋਇਲ ਐਂਡ ਐਸੋਸੀਏਟਸ, ਪ੍ਰੈਕਟਿਸਿੰਗ ਕੰਪਨੀ ਸੈਕਟਰੀਜ (ਸਰਟੀਫਿਕੇਟ ਆਫ ਪ੍ਰੈਕਟਿਸ ਨੰਬਰ 2802) ਨੂੰ ਨਿਰਪੱਖ ਅਤੇ ਪਾਰਦਰਸੀ ਢੰਗ ਨਾਲ ਈ-ਵੋਟਿੰਗ ਵਿਧੀ ਰਾਹੀਂ ਪੋਸਟਲ ਬੈਲਟ ਪ੍ਰਕਿਰਿਆ ਨੂੰ ਸੰਚਾਲਿਤ ਕਰਨ ਲਈ ਜਾਂਚਕਰਤਾ ਵਜੋਂ ਨਿਯੁਕਤ ਕੀਤਾ ਗਿਆ ਹੈ।ਜੇਕਰ ਤੁਹਾਡੇ ਕੌਲ ਸੀਡੀਐਸਐਲ ਈ-ਵੋਟਿੰਗ ਸਿਸਟਮ ਤੋਂ ਈ-ਵੋਟਿੰਗ ਸੰਬੰਧੀ ਕੋਈ ਸਵਾਲ ਜਾਂ ਸਮੱਸਿਆਵਾਂ

ਪਤਾ: ਰਜਿਸਟਰਡ ਦਫਤਰ, ਵਰਧਮਾਨ ਪ੍ਰੀਮਿਸਸ, ਚੰਡੀਗੜ੍ਹ ਰੋਡ, ਲੁਧਿਆਣਾ-141010, ਪੰਜਾਬ

ਈ-ਮੇਲ: secretarial.lud@vardhman.com

ਫੋਨ ਨੰਬਰ: 0161-2228943-48 ਬਾ ਹਕਮ ਬੋਰਡ ਆਫ ਡਾਇਰੈਕਟਰਜ

CMYB

2299) ਦੇ 100 ਫੀਸਦੀ ਹਿੱਸੇ ਦੇ

ਮਾਲਕਾਨਾ ਹੱਕ ਸਵ. ਸੀ ਅਸ਼ੋਕ ਚੈਦਰ

ਸ਼੍ਰੀ ਸੰਯਮ ਗਰਗ, ਐਚਸੀਐਸ. ਅਸਿਸਟੈਂਟ ਅਸਟੇਟ ਆਫਿਸ

ਟੈਂਡਰ ਫੀਸ : ਰੂ. 1000/-

ਮਿਉਂਸੀਪਲ ਕਾਰਪੋਰੇਸ਼ਨ ਚੰਡੀਗੜ੍ਹ <u>ਈ-ਟੈਂਡਰ ਨੋਟਿਸ</u>

17.04.2023 ਤੋਂ 24.04.2023 ਸ਼ਾਮ

ਸਵੇਰੇ